



ਸੰਸਥਾਪਕ

ਭਾਈ ਸਾਹਿਬ ਭਾਈ ਵੀਰ ਸਿੰਘ

Founded by

Bhai VIR SINGH IN 1899 A.D.

੧੯੯੯ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ॥

ਖਾਲਸਾ ਸਮਾਚਾਰ

Khalsa Samachar



ਸਪਤਾਹਿਕ/ਨਵੀਂ ਦਿੱਲੀ

ਸਥਾਪਤ 1899 ਈ.

www.bvsss.org

ਫੌਜੀ ਪਰਚਾ 5/-

ਅੰਕ ੨੭ ਜਿਲਦ ੩੦ ੧੯੯੯-੨੨ ਜੁਲਾਈ ੨੦੨੦, ੧-੨ ਸਾਫਣ ੨੦੭੭ ਨਾਨਕਸਾਹੀ ਸੰਮਤ ਪਪੜ
ਸਾਲਾਨਾ ਚੰਦਾ ਦੇਸ਼ ੨੫੦/-, ਵਿਦੇਸ਼ ੨੫੦੦/- ਅਤੇ ਲਾਈਫ਼ ਮੈਂਬਰਸ਼ਿਪ ਦੇਸ਼ ੨੫੦੦/-, ਵਿਦੇਸ਼ ੨੫੦੦੦/-

Issue 27 Volume 30, 16-22 July 2020

Yearly Subscription India 250/-, Abroad 2500/- and Life Membership India 2500/-, Abroad 25000/-

ਧਰਮ ਵਿਦਯਾ

(ਮੌਤ ਤੋਂ ਵੱਡੇ ਦੁੱਖ ਨੂੰ ਦੂਰ ਕਰਨ ਦਾ ਦਾਰੂ)

❖ ਭਾਈ ਸਾਹਿਬ ਭਾਈ ਵੀਰ ਸਿੰਘ

ਦਰ ਤੇ ਗਿਆ ਜਲਾਦਾਂ ਦੇ ਮੈਂ, ਬੂਹਾ ਜਾ ਖੜਕਾਇਆ,
ਪਹਿਰੇ 'ਮੌਤ' ਖੜੀ ਸੀ ਓਥੇ; ਜਿਸ ਏ ਵਾਕ ਸੁਣਾਇਆ:
'ਮੁੜ ਜਾਹ ਪਿੱਛੇ ਸ਼ੋਰ ਮਚਾ ਨਾ, ਮਸਾਂ ਮਸਾਂ ਹੈ ਸੁੱਤਾ,
ਵਿਹਲ ਨਹੀਂ ਹੈ ਸਾਨੂੰ ਕੋਈ, ਸਿਰ ਨਾ ਖਾਹੁ ਕੁੱਤਾ।'

ਜਲਾਦਾਂ ਦੇ ਬੂਹੇ ਜਾ ਖੜਖੜਾਏ, ਮੌਤ ਨਹੀਂ ਆਉਂਦੀ, ਮੌਤ ਜਵਾਬ
ਦੇਂਦੀ ਹੈ, ਕਹਿੰਦੀ ਹੈ ਸ਼ੋਰ ਨਾ ਪਾ, ਤੇਰੇ ਮਾਰਨੇ ਦੀ ਸਾਨੂੰ ਵਿਹਲ ਨਹੀਂ।
ਐਸਾ ਦੁਰਭਾਗ ਕੌਣ ਹੈ ਕਿ ਮੌਤ ਦੇ ਘਰ ਫਿਰਦਾ ਹੈ ਅਰ ਮੌਤ ਬੀ
ਉਸ ਨੂੰ ਨਹੀਂ ਮਾਰਦੀ।

ਪਾਪੀ ਬੁਰਾ ਮੈਂ ਲੋਕੇ, ਪਾਪੀ ਬੜਾ ਹਾਂ ਭਾਗਾ,
ਜਿਸ ਤੋਂ ਹੈ ਮੌਤ ਡਰਦੀ ਕਰਦੀ ਪਰੇ ਕਿਨਾਰਾ।
ਹਾਏ, ਇਹ ਦਿਲ ਨਾ ਹੋਵੇ, ਦਿਲ ਹੋ ਨ ਧਰਮ ਹੋਵੇ,
ਹੋਵੇ ਧਰਮ ਤਾਂ ਸਰਧਾ ਰੱਤੀ ਨ ਪ੍ਰੇਮ ਹੋਵੇ।
ਹੋਵੇ ਜੇ ਪ੍ਰੇਮ ਅੰਦਰ ਸਾਲਾ ਨ ਸੱਟ ਵੱਜੇ
ਵੱਜੇ ਜੇ ਸੱਟ ਕੋਈ ਦੇਹੀ ਇਹ ਨਾਲ ਭੜੇ।

ਹੇ ਕੁਦਰਤ! ਐਸਾ ਕਿਹੜਾ ਸਰੀਰ ਸਾਜਿਆ ਈ, ਜਿਸਦੀ ਇਹ ਦੁਖ
ਭਰੀ ਅਵਾਜ਼ ਕਾਲਜਾ ਚੀਰ ਰਹੀ ਹੈ? ਇਸ ਨੂੰ ਕਹੀ ਦੁੱਖ ਲਾਇਆ

ਅੰਦਰ

- ਇਤਿਹਾਸਿਕ ਸਾਕਾ : ਭਾਈ ਤਾਰੂ ਸਿੰਘ 3
- ਸੰਤ ਬਿਮਲਾ ਸਿੰਘ : ਪਿਆਰਾਂ ਦਾ ਸਾਈਂ 6
- Meditation, Vichaar, Simran & Related Matters 7
- ਸੋ ਸਾਲ ਪਹਿਲਾਂ : ਇਕ ਸਿੱਖ ਫੈਲੋ!... 10
- ਸਬਦ ਵਿਆਖਿਆ 11
- ਰਿਪੋਰਟ : ਪ੍ਰੇਸ ਸਤਿਆਗਲ ਗੱਤਮ ਦੀ ਪੁਸਤਕ 'ਤੇ ਚਰਚਾ 12

ਈ ਕਿ ਤੇਰੀ ਅੰਤ ਦੀ ਸੁਖਦਾਈ ਸਾਜੀ ਮੌਤ ਭੀ ਆਪਣੀ ਸਮਾਈ ਵਿਚ
ਨਹੀਂ ਲੈ ਸਕਦੀ।

ਸ਼ਾਲਾ ਨ ਜੱਗ ਰਚਿਆ, ਰਚਦੋਂ ਚ ਪ੍ਰੇਮ ਪਿਆਰੇ!

ਰਚਿਆ ਜੇ ਪ੍ਰੇਮ ਸੀਗਾ, ਰਚਦੋਂ ਨ ਵਿੱਖ ਵਾਰੇ!

ਰਚਣੀ ਜੇ ਵਿੱਖ ਸੀਗੀ ਪ੍ਰੀਤਮ ਬਣਾਉਂਦੇ ਨਾਂ।

ਰਚਕੇ ਤੂੰ ਇਸਟ ਪਜਾਰਾ ਉਸਤੋਂ ਤੁੜਾਉਂਦੇ ਨਾ।

ਜੇਕਰ ਸੀ ਤੇਝਨਾ ਹੀ ਉਮਰਾ ਸੀ ਘੱਟ ਕਰਨੀ।

ਛੇਤੀ ਸੀ ਮੌਤ ਘੱਲਣੀ ਲੈਂਦੇਂ ਬੁਲਾ ਤੂੰ ਸਰਨੀ।

ਕੈਸਾ ਭਿਆਨਕ ਕੋਈ ਦੁੱਖ ਹੈ, ਜਿਸਦੇ ਏਹ ਕੀਰਨੇ ਹਨ। ਕੀਰਨੇ
ਕਰਨਹਾਰਾ ਸਿੱਖ ਹੈ, ਸਿੱਖ ਐਸ ਤੁਵਾਂ ਦੇ ਵਾਕ ਕਦੀ ਨਹੀਂ ਕਰਦਾ।
ਸ਼ਕਲ ਚੰਗੇ ਗੁਰਮੁਖਾਂ ਦੀ ਹੈ ਫੇਰ ਰੌਂਦਾ ਹੈ, ਚਿਹਰਾ ਚਿੰਤਾ ਦੇ ਰੰਗ ਨਾਲ
ਪੀਲਾ ਭੂਕ ਹੈ। ਕਿਉਂ ਭਾਈ ਖਾਲਸਾ! ਇਹ 'ਪਤੀ ਹੀਣਿਆ' 'ਖਸਮੋਂ
ਵਿਹੁਣਿਆਂ' ਵਰਗੇ ਵਾਕ ਤੂੰ 'ਗੁਰੂ' ਵਾਲਾ ਹੋ ਕੇ ਕਿਉਂ ਕਰਦਾ ਹੈ?

ਖਾਲਸਾ—ਗੁਰੂ ਦੇ ਜੇ ਰਹਿੰਦੇ ਤਾਂ ਕੀਰਨੇ ਕਿਉਂ ਪਂਦੇ।

ਪੁੱਛਣਹਾਰ—ਕਿਉਂ?

ਖਾਲਸਾ—ਕਿਉਂ ਕਾਹਦੀ, ਗੁਰੂ ਤੋਂ ਬੇਮੁੱਖ ਹੋ ਗਏ ਹਾਂ।

ਪੁੱਛਣਹਾਰ—ਏਹ ਕੀਰਨੇ ਬੇਮੁੱਖਤਾਈ ਤੇ ਕਰਦੇ ਹੋ?

ਖਾਲਸਾ—ਜੀ ਹਾਂ।

ਪੁੱਛਣਹਾਰ—ਬੇਮੁੱਖਤਾਈ ਬੀ ਪਾਪ ਹੈ?

ਖਾਲਸਾ—ਇਤਨਾ ਕਿ ਮੌਤ ਨੇੜੇ ਨਹੀਂ ਢੁੱਕਦੀ, ਕਹਿੰਦੀ ਹੈ, ਮੈਂ ਨਾਲ
ਛੁਹਕੇ ਮੈਲੀ ਹੋ ਜਾਵਾਂਗੀ। ਜਲਾਦਾਂ ਦੇ ਘਰੀ ਗਿਆ ਓਹ ਸੌ ਰਾਏ। ਸੱਪਾਂ
ਦੀਆ ਬਾਂਬੀਆਂ ਵਿਚ ਗਿਆ, ਓਥੋਂ ਸੱਪ ਪਤਾਲ ਉਤਰ ਗਏ। ਸਮੁੰਦਰਾਂ
ਵਿਚ ਗਿਆ ਓਹ ਬੱਦਲ ਬਣਕੇ ਉਡ ਗਏ। ਅੱਗ ਪਾਸ ਗਿਆ ਓਹ
ਬਿਜਲੀ ਬਣਕੇ ਅਕਾਸ਼ੀ ਜਾ ਚੜ੍ਹੀ, ਬੇਮੁੱਖਤਾਈ ਐਸਾ ਪਾਪ ਹੈ।

ਪੁੱਛਣਹਾਰ—ਹੈ ਤਾਂ ਸੱਚ, ਗੁਰੂ ਤੋਂ ਬੇਮੁੱਖਤਾਈ ਸਭ ਤੋਂ ਵੱਡਾ ਪਾਪ ਹੈ,
ਕਿਉਂਕਿ ਗੁਰੂ ਨਾਲ ਬਣੀ ਹੈ ਤਾਂ ਸਾਰੇ ਪਾਪਾਂ ਦੇ ਵੈਦ ਦੇ ਦੁਆਰੇ ਬੈਠੇ
ਹੋਏ ਹਾਂ, ਦਾਰੂ ਕਰਸੀ। ਜੇ ਵੈਦ ਨਾਲ ਵਿਗੜ ਗਈ ਤਦ ਸਭੇ ਰੰਗਾਂ,
ਘੋਰ ਰੋਗ ਤੇ ਘੋਰ ਵੈਰੀ, ਪਰ ਇਸ ਦਾ ਇਲਾਜ ਬੀ ਸੌਖਾ ਹੈ, ਸਾਧ
ਸੰਗਤ ਵਿਚ ਚੱਲਕੇ ਭੁੱਲ ਬਖਸ਼ਾ ਲਵਦਿ।

ਖਾਲਸਾ—ਹੈ ਤਾਂ ਠੀਕ, ਸੰਗਤ ਬੀ ਤਾਂ ਬਖਸ਼ੇ ਨਾਂ ਜੇ ਮੈਂ ਆਖ ਸਕਾਂ,
'ਪਿਛਲੇ ਅਉਗੁਣ ਬਖਸਿ ਲਏ ਪ੍ਰਭ ਆਗੈ ਮਾਰਗਿ ਪਾਵੈ।'

ਪੁੱਛਣਹਾਰ—ਤੇ ਜਦ ਤੁਸੀਂ ਜਾਣਦੇ ਹੋ ਕਿ ਮੈਂ ਜੋ ਕੀਤਾ ਹੈ ਭੁੱਲ ਹੈ,
ਤਾਂ ਇਹ ਅਰਦਾਸ ਕਰਾਉਣੀ ਕਿ ਅੱਗੇ ਨੂੰ ਨਾਂ ਕਰਸਾਂ ਤੇ ਸਾਧ ਸੰਗਤ

ਮੇਰੀ ਸਹਾਇਤਾ ਕਰੋ, ਇਸ ਵਿਚ ਦੋਸ਼ ਕੀਹ ਹੋਇਆ?

ਖਾਲਸਾ— ਦੋਸ਼ ਤਾਂ ਨਹੀਂ, ਮਹਾਂ ਪੁੰਨ ਹੈ, ਪਰ ਆਪਣੇ ਵੱਸ ਭੀ ਹੋਵੇ!

ਪੁੱਛਣਹਾਰ— ਅਚਰਜ ਹੈ, ਆਪਣੀ ਗਲਤੀ ਛੱਡਣੀ ਉਂਥ੍ਹ ਤਾਂ ਸਾਂਈਂ ਮਿਹਰ ਨਾਲ ਹੈ ਪਰ ਬਿਲਕੁਲ ਬੇਵੱਸ ਹੋ ਜਾਣ ਦਾ ਕੀ ਅਰਥ ਹੈ?

ਖਾਲਸਾ— ਭਾਈ ਜੀ! ਕੀ ਪੁੱਛਦੇ ਹੋ ਕਵਾਸਨਾ ਦੱਬੀ ਹੀ ਚੰਗੀ ਹੈ।

ਪੁੱਛਣਹਾਰ— ਦੱਸਿਆਂ ਦੁੱਖ ਘਟਦਾ ਹੈ।

ਖਾਲਸਾ— ਜੀ, ਸੁਣਕੇ ਦੁੱਖੀ ਹੋਸੋ, ਰੋਸੋ ਉਪਰਾਲਾ ਜੋ ਨਾਂ ਹੋਇਆ।

ਪੁੱਛਣਹਾਰ— ਦੱਸੋ ਤਾਂ ਸਹੀ।

ਖਾਲਸਾ— ਲਓ ਧਰੋ ਕਾਲਜੇ ਤੇ ਹੱਥ, ਮੈਂ ਸਿੱਖ ਹਾਂ ਤੇ ਮੇਰਾ ਪੁੱਤ ਮਰ ਗਿਆ ਹੈ।

ਪੁੱਛਣਹਾਰ— ਵਾਹਿਗੁਰੂ, ਵਾਹਿਗੁਰੂ ਕਿਵੇਂ?

ਖਾਲਸਾ— ਕਿਵੇਂ ਕਾਹਦੀ, ‘ਲੋਭ ਲਹਹਿ ਅਤਿ ਨੀਝਰ ਬਾਜੈ॥ ਕਾਇਆ ਤੁਥੈ ਕੇਸਵਾ’ ਜੀ ਹਾਂ, ਲੋਕਾਂ ਦੀ ਦੇਖਾ ਦੇਖੀ ਮੈਂ ਭੀ ਮੁੰਡੇ ਨੂੰ ਪੜ੍ਹਨੇ ਪਾ ਦਿਤਾ ਕਿ ਪੜ੍ਹ ਜਾਸੀ, ਸੁਖ ਪਾਸੀ, ਅਮੀਰ ਹੋ ਜਾਸੀ, ਪਰ ਮਦਰੱਸਾ ਅਨਮਤੀਆ ਦਾ ਸੀ, ਮੁੰਡਾ ਪੜ੍ਹ ਗਿਆ, ਪਰ ਮਰ ਗਿਆ।

ਪੁੱਛਣਹਾਰ— ਕੀਹ ਰੋਗ ਹੋਇਆ?

ਖਾਲਸਾ— ਖਲੜਾ ਤਾਂ ਨਹੀਂ ਮਰਿਆ; ਖਲੜਾ ਮਰ ਜਾਂਦਾ ਤਾਂ ਮੈਂ ਰੌਂਦਾ ਕਿਉਂ? ਕੜਾਹ ਪ੍ਰਸਾਦਿ ਕਰਾਂਦਾ ਤੇ ਭਾਣਾ ਮੈਨਦਾ, ਮੁੰਡਾ ਆਪਣੇ ਆਤਮਾ ਦੀ ਮੌਤੇ ਮਰ ਗਿਆ ਹੈ, ਸਿੱਖੀ ਮੌਤੇ ਮਰ ਗਿਆ ਹੈ, ਪੰਥ ਵਲੋਂ ਮਰਦਾ ਹੈ ਗਿਆ ਹੈ। ਮੈਂ ਕਰਮ ਸੜੇ ਦਾ ਜਾਇਆ ਸਿੱਖੀ ਤੋਂ ਪਤਿਤ ਹੋ ਗਿਆ ਹੈ।

ਪੁੱਛਣਹਾਰ— ਚਲੋ ਉਸ ਨੂੰ ਸਮਝਾਈਏ।

ਖਾਲਸਾ— ਸਭ ਵਾਹਾਂ ਲਗ ਬੱਕੀਆਂ, ਪੇਸ਼ ਨਹੀਂ ਜਾਂਦੀ।

ਪੁੱਛਣਹਾਰ— ਕਾਕੇ ਦੀ ਉਮਰ ਕਹੀ ਹੈ ਤੇ ਕਿਸ ਜਮਾਤੇ ਪੜ੍ਹਦਾ ਹੈ?

ਖਾਲਸਾ— ਉਮਰ 16 ਸਾਲ ਹੈ ਤੇ ਨੌਵੀਂ ਵਿਚ ਪੜ੍ਹਦਾ ਹੈ।

ਪੁੱਛਣਹਾਰ— ਫਿਕਰ ਨਹੀਂ। ਅੱਜ ਸਾਡੇ ਆਪੇ ਲਗ ਪਵੇ, ਗੁਰੂ ਸੁਖ ਕਰੇਗਾ, ਅੱਜ ਨਾ ਅੱਗੇ ਵਾਂਗ ਸਾਡਾ ਆਖਾ ਮੌੜਨਾ।

ਖਾਲਸਾ— ਆਪੇ ਤਾਂ ਸਹੀ।

ਪੁੱਛਣਹਾਰ— ਬਚਨ ਦਿਓ!

ਖਾਲਸਾ— ਮੰਨਸਾਂ! ਮੇਰਾ ਦੁੱਖ ਕੱਟੋ। ਮੈਂ ਪੁਰ ਪੁਰ ਦੁੱਖੀ ਹਾਂ। ਇਕ ਪੁੱਤ ਅੱਗੇ ਜੁਆਨ ਮਰ ਚੁਕਿਆ ਹੈ, ਮੈਨੂੰ ਦੁਖ ਨਹੀਂ ਹੋਇਆ, ਪਿਤਾ ਗੁਜ਼ਰੇ, ਮੈਨੂੰ ਦੁਖ ਨਹੀਂ ਹੋਇਆ; ਕਿਉਂਕਿ ਓਹ ਮਰੇ ਨਹੀਂ, ਓਹ ਘਰ ਗਏ ਹਨ। ਇਹ ਉਸ ਰਸਤੇ ਪਿਆ ਹੈ ਕਿ ਘਰ ਨਹੀਂ ਅੱਪਡੇਗਾ। ਸਦਾ ਲਈ ਗਿਆ, ਅਸਲ ਇਹ ਮਰਿਆ ਹੈ।

ਪੁੱਛਣਹਾਰ— ਕਾਕੇ ਨੂੰ ਕੁਛ ਨਾਂ ਸਮਝਾਓ, ਕੋਈ ਮੱਤ ਨਾ ਦਿਓ, ਕੇਵਲ ਮਦਰੱਸਾ ਬਦਲ ਦਿਓ, ਖਾਲਸਾ ਸਕੂਲ ਵਿਚ ਦਾਖਲ ਕਰਾ ਦਿਓ। ਥੋੜੇ ਦਿਨਾਂ ਵਿਚ ਆਪੇ ਕੁਮਤਿ ਕੱਟੀ ਜਾਏਗੀ।

ਖਾਲਸਾ— ਸਤਿ ਬਚਨ, ਪਰ ਉਸ ਨੇ ਮੰਨਣਾ ਨਹੀਂ।

ਪੁੱਛਣਹਾਰ— ਭੋਲੇ ਸੱਜਣ ਜੀ, ਨਾਬਾਲਗ ਬੱਚਾ ਕਿਵੇਂ ਨਾ ਮੰਨੇਗਾ।

ਖਾਲਸਾ— ਸਤਿ ਬਚਨ, ਠੰਢ ਪੈ ਗਈ ਹੈ।

ਓਸੇ ਦਿਨ ਨੰਗਰ ਨੂੰ ਖਾਲਸਾ ਸਕੂਲ ਪਾਇਆ, ਸੱਤ ਮਹੀਨੇ ਬਾਅਦ ਕਾਕੇ ਦੀ ਓਹ ਕਾਇਆ ਪਲਟੀ ਕਿ ਅੰਮ੍ਰਿਤ ਛਕ ਲਿਆ। ਹੁਣ ਪਿਤਾ ਦਾ ਸੰਤਾਪ ਲੱਗ ਤੇ ਉਹ ਸੁਖੀ ਹੋਇਆ।

ਖਾਲਸਾ ਸਮਾਚਾਰ, ਮਿਤੀ 13-2-1913

(ਕੀ ਅੱਜ ਸਾਡੇ ਖਾਲਸਾ ਸਕੂਲਾਂ ਵਿਚ ਇਹ ਵਾਤਾਵਰਣ ਹੈ?)

ਲੱਗ ਗਈ ਸੀ ਬਾਲੀ ਉਮਰੇ

ਬਾਲੀ ਸਾਂ ਮੈਂ ਅਜੇ ਇਕ ਬਾਲੀ ਬੇਲਦੀ, ਬੇਲਦੀ ਸਾਂ ਗੁਡੀਆਂ ਪਟੋਲੇ ਬਾਲੀ ਮੈਂ। ਸਹੀਆਂ ਵਿਚ ਪਾਂਦੀ ਸਾਂ ਮੈਂ ਬੇਨੂੰਆਂ ਦੇ ਬਾਲ ਤੇ ਗਾਂਦੀ ਸਾਂ ਮੈਂ ਰੀਤ ਅਪਣੇ ਵੀਰਾਂ ਦੇ ਨਾਲ। ਬਾਲੀ ਸੀ ਵਰੇਸ ਮੇਰੀ ਅਜੇ ਅਨਜਾਣ।

ਸੱਤੀ ਪਈ ਘੂੰਕ ਸਾਂ ਮੈਂ ਬਚਪਨੇ ਦੀ ਨੀਂਦ, ਕੋਲ ਸੀ ਨ ਕੋਈ ਮੇਰੇ ਦਾਈ, ਮਾਈ, ਬਾਪ। ਪਾ ਰਿਹਾ ਸੀ ਚਾਂਦਨੀ ਉਹ ਚੰਦ ਅਰਸ਼ ਤੋਂ, ਤਾਰੇ ਸੁਟ ਰਹੇ ਸਨ ਮਿੱਠੀ ਮਿੱਠੀ ਲੋਅ-ਮਿੱਠੀ ਮਿੱਠੀ ਲੋਅ- ਮੇਰੇ ਚਿਹਰੇ ਉੱਤੇ ਲੋਆ। ਆਏ ਤੁਸੀਂ ਛੋਪਲੇ ਤੇ ਹੋਰ ਛੋਪਲੇ ਚੁੰਮ ਲਿਆ ਮੱਥਾ ਵਿਚ ਚਾਂਦਨੀ ਚਮਕ, ਦਿੱਤੀਓ ਨੇ ਛਾਪ ਪਾਇ ਚੀਚੀ ਉੰਗਲੀ, ਫੇਰ ਕੰਨਾਂ ਵੱਲ ਝੁਕੇ, ਆਖਿਓ ਨੇ ਕੁਝ। ਸੱਤੀ ਪਈ ਮੈਂਅ ਖਬਰੇ ਵਿਚੋਂ ਜਾਗਾਈ, ਚਲੇ ਗਏ ਛੋਪਲੇ ਤੇ ਹੋਰ ਛੋਪਲੇ।

ਜਾਰੀ, ਫੇਰ ਜਾਰੀ ਮੈਂ ਸਾਂ ਬਾਲੀ, ਨੀਂਦਰੋਂ, ਤੱਕਾਂ ਹੋਰ ਹੋਈ, ਮੈਂ ਹਾਂ ਹੋਰ ਹੋ ਗਈ, ਹਾਂ, ਓਪਰੀ ਹੋ ਗਈ ਸਾਂ, ਮੈਂ ਅਪਣੇ ਆਪ ਨੂੰ। ਸੋਚਾਂ ਪਈ, - ‘ਗਈ ਸਾਂ ਗੁਆਚੀ ਮੈਂ ਕਿਤੇ? ਕਿ ਆਈ ਹਾਂ ਪਰਤ ਮੈਂ ਗੁਆਚੀ ਕਿੱਧਰੋਂ?’ ਸਾਫੇ ਨ ਪਵੇ ਮੇਰੇ ਬਾਲਿ ਬੁੱਧ ਦੇ।

ਮੱਥੇ ਝਰਨਾਟ ਮੇਰੇ ਛਿੜੇ ਪਲ ਪਲੇ

-ਸੁਹਣੀ ਝਰਨਾਟ ਉਹ ਸੀ ਕੰਬੇ ਲਾਵਣੀ-

‘ਹੋ ਗਿਆ ਕੀ ਮੱਥੇ ਮੇਰੇ?’ ਸੁਰਤਿ ਨਾ ਪਵੇ।

ਚੀਚੀ ਪਈ ਕੰਬੇ ਬਿਰਕਾਵੇ ਦਿਲੇ ਨੂੰ,

ਛਾਪ ਮੈਨੂੰ ਪੈ ਗਈ ਏ ਸੁਪਨ ਵਿਚ ਹੀ।

ਤੱਕਾਂ ਫੇਰ ਬੇਵਾ, ਵਿਚ ਹਰਫ ਚਮਕਦੇ

“ਸਾਂਈਆਂ ਮੇਰੇ ਸਾਂਈਆਂ” ਏ ਲਿਖਤ ਉੱਕਰੀ।

ਕੰਨਾਂ ਵਿਚ ਝਰਨ ਝਰਨ, ਸੱਦ ਗੂੰਜਦੀ,

“ਸਾਂਈਆਂ ਮੇਰੇ ਸਾਂਈਆਂ” ਦਾ ਰੀਤ ਹੋ ਰਿਹਾ।

ਲੱਗ ਗਈ ਲੱਲ ਸੈਂ ਅਜਾਣ ਬਾਲੀ ਨੂੰ

“ਸਾਂਈਆਂ ਮੇਰੇ, ਸਾਂਈਆਂ ਜੀਉ, ਸਾਂਈਆਂ ਮੇਰੇ ਓ!”

ਆਏ ਸਾਓ ਫੇਰ ਕਿਸੇ ਸੁਪਨ ਵਿਚ ਆਪ,

ਦੇ ਕੇ ਚਮਕਾਰਾ ਇਕ ਗਾਏ ਚਮਕਦੇ,

—“ਮੈਂ ਸਾਂ ਮੈਂ” ਆਖਦੇ ਸੰਗੀਤ ਰੰਗ ਵਿਚ,

ਚਾਲੇ ਪਏ, ਚਲੇ ਗਏ, ਠਹਿਰੇ ਨ ਰਤੀ ਕੁ।

ਜਾਰੀ ਤਾਂ ਉਹ ਲੱਲ ਸੀਗੀ ਗਈ ਵਧ ਹੋਰ

“ਸਾਂਈਆਂ ਸਾਂਈਆਂ” ਆਖਦੀ “ਆ ਜਾਓ ਮੇਰੇ ਕੋਲ”

“ਕੋਲ ਕੋਲ, ਪਾਸੋ ਪਾਸ, ਉਰੇ, ਨਾਲ ਨਾਲ,

ਆ ਜਾਓ ਜੀ ਸਾਂਈਆਂ! ਹਾਂ ਆ ਜਾਓ ਜ਼ੂਰ।

ਅਪਣੇ ਹੋਠੀਂ ਚੁੰਮਿਆ ਆ ਤੱਕੇ ਬਰਕਦਾ

ਮੱਥਾ ਮੇਰਾ ਤੱਕੇ, ਨਾਲ ਚੀਚੀ ਕੰਬਦੀ-

ਹਾਂ, ਪਾਈ ਛਾਪ ਆਪਦੀ ਸਣੇ ਓ ਕੰਬਦੀ;

ਮੰਗਦੀ ਏ ਛੋਹ ਤੇਰੇ ਚਰਨ ਕਮਲ ਦੀ,

ਲੋਚਦੀ ਦੀਦਾਰ ਤੇਰੇ ਨੂਰੀ ਰੂਪ ਦਾ।”

-ਮੇਰੇ ਸਾਂਈਆਂ ਜੀਓ

ਇਤਿਹਾਸਿਕ ਸਾਕਾ ਭਾਈ ਤਾਰੂ ਸਿੰਘ ਜੀ

❖ ਭਾਈ ਪਿੰਦਰਪਾਲ ਸਿੰਘ

ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਸੰਗੀ ਜਨੋਂ!
ਵਾਹਿਗੁਰੂ ਜੀ ਦਾ ਖਾਲਸਾ॥
ਵਾਹਿਗੁਰੂ ਜੀ ਦੀ ਫਤਿਹ॥

ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ। ਉੱਥੇ ਭਾਵੇਂ ਬਹੁਵਰਚਨ ਹਨ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ। ਇਸ ਦਾ ਮਤਲਬ ਹੈ ਕਿ ਕਈਆਂ ਦੀਆਂ ਖੋਪਰੀਆਂ ਲੱਖੀਆਂ ਹੋਣਗੀਆਂ। ਜਦੋਂ ਖੋਪਰੀਆਂ ਲੁਹਾਈਆਂ ਕਹਿੰਦੇ ਹਾਂ ਤਾਂ ਅਚਨਚੇਤ 25 ਸਾਲ ਦਾ ਖਿੜਿਆ ਹੋਇਆ ਚਿਹਰਾ, ਦਾਹੜਾ ਤੇ ਇਕ-ਇਕ ਕਾਲਾ ਕੇਸ ਸਾਹਮਣੇ ਆ ਜਾਂਦਾ ਹੈ। ਉਸ ਸਮੇਂ 25 ਸਾਲ ਦੇ ਪੂਹਲੇ ਪਿੰਡ ਦੇ ਵਸਨੀਕ ਸਤਿਕਾਰਯੋਗ ਭਾਈ ਤਾਰੂ ਸਿੰਘ ਵੱਲ ਸਾਡੀਆਂ ਅੱਖਾਂ ਚਲੀਆਂ ਜਾਂਦੀਆਂ ਹਨ। ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ, ਧਰਮ ਨਹੀਂ ਹਾਰਿਆ। ਇਨ੍ਹਾਂ ਸਾਰਿਆਂ ਦੀ ਸੰਪੂਰਨਤਾ ਕੇਸਾਂ 'ਤੇ ਜਾ ਕੇ ਹੁੰਦੀ ਹੈ। ਭਾਵੇਂ ਖੋਪਰੀ ਲੁਹਾਈ, ਭਾਵੇਂ ਚਰਖੜੀ 'ਤੇ ਚੜ੍ਹੇ, ਭਾਵੇਂ ਬੰਦ-ਬੰਦ ਕਟਵਾਏ, ਭਾਵੇਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆ ਦਿੱਤੀਆਂ। ਅਰਦਾਸ ਦਾ ਇਹ ਬੰਦ ਸੰਪੂਰਨ ਇੱਥੇ ਹੁੰਦਾ ਹੈ ਕਿ ਧਰਮ ਨਹੀਂ ਹਾਰਿਆ। ਕਿਹੜਾ ਧਰਮ ਨਹੀਂ ਹਾਰਿਆ? ਕਹਿਣ ਲੱਗੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ।

ਕੇਸ, ਸੁਆਸ ਤੇ ਸਿੱਖ ਤਿੰਨ ਸ਼ਬਦ ਹਨ। ਸੁਆਸ ਸਰੀਰ ਲਈ ਅੱਤ ਜ਼ਰੂਰੀ ਹਨ। ਸੁਆਸ ਤੋਂ ਬਿਨਾਂ ਸਰੀਰ ਦੀ ਕੋਈ ਕੀਮਤ ਨਹੀਂ। ਸਿੱਖੀ ਨੂੰ ਕਮਾਉਣ ਵਾਸਤੇ ਕੇਸ ਸੁਆਸ ਹਨ।

ਭਾਈ ਤਾਰੂ ਸਿੰਘ ਦਾ ਜਨਮ ਪਿੰਡ ਪੂਹਲੇ ਵਿਚ ਹੋਇਆ ਹੈ। ਪਿਤਾ ਸੰਸਾਰ ਤੋਂ ਕੁਚ ਕਰ ਚੁੱਕੇ ਹਨ। ਮਾਂ ਤੇ ਇਕ ਛੋਟੀ ਭੈਣ ਹੈ। ਭਾਈ ਤਾਰੂ ਸਿੰਘ ਨਾ ਤਾਂ ਕੋਈ ਵੱਡਾ ਜਰਨੈਲ ਸੀ, ਨਾ ਹੀ ਸਿੱਖਾਂ ਦਾ ਵੱਡਾ ਆਗੂ ਸੀ। ਪਿੰਡ ਵਿਚ ਰਹਿਣ ਵਾਲਾ ਜ਼ਿਮੰਦਾਰਾਂ ਦਾ ਇਕ ਬੱਚਾ ਸੀ ਜੋ ਸਿਰਫ਼ ਹੱਲ ਵਾਹੁੰਦਾ ਤੇ ਰੋਟੀ ਕਮਾਉਂਦਾ ਹੈ। ਉਸ ਦਾ ਇਕੋ ਕੰਮ ਹੈ ਕਿ ਉਹ ਕਮਾਏ ਹੋਏ ਨੂੰ ਸਿੱਖਾਂ ਤੱਕ ਪਹੁੰਚਾ ਦਿੰਦਾ ਹੈ।

ਭਗਤ ਨਾਨਿਜਣ ਸਿੱਖਾਂ ਨੂੰ ਫੜ ਫੜ ਕੇ ਮਰਵਾਉਂਦਾ ਸੀ। ਖਾਲੀ ਬਹਾਦਰ ਜ਼ਕਰੀਆ ਖਾਂ ਕੋਲ ਲਾਹੌਰ ਗਿਆ। ਉੱਥੇ ਬੈਠਿਆਂ ਸਿੱਖਾਂ ਦੀ ਗੱਲ ਚੱਲੀ। ਜ਼ਕਰੀਆ ਖਾਂ ਨੇ ਕਿਹਾ ਕਿ ਨਾ ਤਾਂ ਮੈਂ ਉਨ੍ਹਾਂ ਦਾ ਕੋਈ ਘਰ ਛੱਡਿਆ, ਨਾ ਉਨ੍ਹਾਂ ਦੀਆਂ ਜ਼ਮੀਨਾਂ ਛੱਡੀਆਂ, ਨਾ ਕੁੱਝ ਖਾਣ ਨੂੰ ਛੱਡਿਆ। ਇਹ ਸਾਗ, ਪੱਤੇ, ਰੁਖਾਂ ਦੀਆਂ ਟਾਹਣੀਆਂ, ਫੁੱਲ ਖਾ ਕੇ ਕਿੰਨੀ ਦੇਰ ਤੱਕ ਜਿਉਂਦੇ ਰਹਿਣਗੇ? ਮੈਂ ਹੈਰਾਨ ਹਾਂ ਕਿ ਸਭ ਕੁਝ ਤਾਂ ਮੈਂ ਉਜਾੜ ਦਿੱਤਾ ਹੈ, ਪਰ ਅਜੇ ਵੀ

ਇਹ ਮਰੇ ਨਹੀਂ। ਉੱਥੇ ਭਗਤ ਨਾਨਿਜਣ ਨੇ ਕਿਰਤੀ ਸਿੱਖਾਂ ਦੀ ਉਦਾਹਰਨ ਦਿੱਤੀ— ਖਾਨ ਸਾਹਿਬ, ਤੂੰ ਉਨ੍ਹਾਂ ਦੀ ਗੱਲ ਕਰਦਾ ਹੈ ਜਿਹੜੇ ਜੰਗਲ ਵਿਚ ਰਹਿੰਦੇ ਹਨ, ਪਰ ਤੈਨੂੰ ਪਤਾ ਨਹੀਂ ਪਿੰਡਾਂ ਵਿਚ ਉਹ ਵੀ ਸਿੱਖ ਬੈਠੇ ਹਨ ਜਿਹੜੇ ਉਨ੍ਹਾਂ ਨੂੰ ਪਿਆਰ ਕਰਦੇ ਹਨ। ਖਾਨ ਕਹਿੰਦਾ ਹੈ, ਪਿਆਰ ਕਿਹੋ ਜਿਹਾ? ਨਾਨਿਜਣ ਕਹਿੰਦਾ ਹੈ, ਅਪ ਉਹ ਭਾਵੇਂ ਭੁੱਖੇ ਰਹਿਣ ਪਰ ਜੰਗਲਾਂ 'ਚ ਬੈਠੇ ਸਿੱਖਾਂ ਨੂੰ ਖਵਾਇਉਂਦੇ ਹਨ। ਤਾਰੂ ਸਿੰਘ ਆਪ ਲੀਗਾਂ ਨਾਲ ਤਨ ਢੱਕਦੇ ਹਨ। ਜੇ ਕਿਤੇ ਬੁਣਿਆ ਹੋਇਆ ਕੱਪੜਾ ਮਿਲ ਜਾਂਦਾ ਸੀ ਤਾਂ ਕਹਿੰਦੇ ਹਨ, ਮਾਂ! ਇਹ ਕੱਪੜਾ ਰਾਤ ਨੂੰ ਦੇਈਂ। ਜੰਗਲ ਵਿਚ ਮੈਂ ਕਿਸੇ ਨੂੰ ਦੇ ਦੇਵਾਂਗਾ।

ਮਾਂ ਨੇ ਆਪਣੇ ਪੁੱਤਰ ਨੂੰ ਬਾਣੀ ਦੀਆਂ ਲੋਗੀਆਂ ਦੇ ਕੇ ਪਾਲਿਆ। ਦਹੀ, ਲੱਸੀ ਨਾਲ ਪੁੱਤਰ ਦੇ ਕੇਸ ਧੋਂਦੀ ਰਹੀ। ਭਾਈ ਤਾਰੂ ਸਿੰਘ ਨੂੰ ਅੰਮ੍ਰਿਤ ਦੀ ਦਾਤ ਦਵਾਈ। ਇਕ ਦਿਨ ਭਾਈ ਤਾਰੂ ਸਿੰਘ ਨੇ ਕਿਹਾ ਸੀ, ਮਾਂ! ਦੇਖ ਅਸੀਂ ਘਰ ਵਿਚ ਬੈਠੇ ਹਾਂ। ਸਿਆਲ ਵਿਚ ਗਰਮ ਕੱਪੜੇ ਲੈਂਦੇ ਹਾਂ। ਗਰਮੀ ਆਉਂਦੀ ਹੈ ਤਾਂ ਬਾਰੀਕ ਕੱਪੜੇ ਤੂੰ ਬਣਵਾ ਕੇ ਦਿੰਦੀ ਹੈ। ਰੋਜ਼ ਰਾਤ ਨੂੰ ਰੋਟੀ ਰੋਜ਼ ਕੇ ਖਾਂਦੇ ਹਾਂ। ਆਖਿਰ ਜਿਹੜੇ ਜੰਗਲਾਂ ਵਿਚ ਸਾਰੀ ਰਾਤ ਭੁੱਖੇ, ਵਸਤਰਾਂ ਤੋਂ ਬਿਨਾਂ ਸਰਦੀ ਵਿਚ ਠੂੰਠੂੰ ਕਰਦੇ ਹਨ, ਉਹ ਸਾਡੀ ਖਾਂਤਿਰ ਸਭ ਕੁੱਝ ਕਰਦੇ ਪਏ ਹਨ। ਮਾਂ! ਮੇਰੇ ਮਨ ਵਿਚ ਇਕ ਖਿਆਲ ਆਇਆ ਹੈ ਕਿ ਜਿਹੜੇ ਭੱਡੇਲੀ ਵਿਚ ਦਾਣੇ ਪਏ ਹਨ, ਉਨ੍ਹਾਂ ਨੂੰ ਕੱਢ ਕੇ ਪੀਹ। ਨਿੱਕੇ ਜਿਹੇ ਤਵੇ 'ਤੇ ਰੋਟੀਆਂ ਪਕਾ ਤੇ ਦਾਲ ਦੀ ਹਾੰਡੀ ਰੱਖ। ਆਪਦੇ ਕੋਲ ਜਿੰਨਾ ਹੈ, ਅਸੀਂ ਇਨ੍ਹਾਂ ਦੀ ਸੇਵਾ ਕਰੀਏ। ਮਾਈ ਬੜੀ ਗੁਰਸਿੱਖੀ ਜਜਬੇ ਵਾਲੀ ਸੀ। ਕਹਿਣ ਲੱਗੀ, ਪੁੱਤਰ! ਦੇਖ ਤੇਰੇ ਅੰਦਰ ਚੰਗਾ ਖਿਆਲ ਪੈਦਾ ਹੋਇਆ ਹੈ। ਕੱਲ ਤੋਂ ਤੂੰ ਇਨ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ।

ਹਰਭਜਨ ਨਾਨਿਜਣ ਜ਼ਕਰੀਆ ਖਾਂ ਨੂੰ ਕਹਿੰਦਾ ਪਿਆ ਹੈ ਕਿ ਦੇਖ, ਇਸ ਤਰ੍ਹਾਂ ਦੇ ਸਿੱਖ ਹਨ, ਜਿਹੜੇ ਅਪ ਰੋਟੀ ਨਹੀਂ ਖਾਂਦੇ, ਪਰ ਜੰਗਲਾਂ ਵਿਚ ਰੋਟੀਆਂ ਪਕਾ ਕੇ ਸਿੱਖਾਂ ਨੂੰ ਦਿੰਦੇ ਹਨ। ਆਪ ਸਿਆਲ ਵਿਚ ਸਾਰੀ ਸਾਰੀ ਰਾਤ ਉਹ ਮੁੱਢ ਦੀ ਅੱਗ ਨੂੰ ਸੇਕਦੇ ਹਨ, ਪਰ ਗਰਮ ਕੱਪੜੇ ਉਹ ਉਨ੍ਹਾਂ ਨੂੰ ਦੇ ਦਿੰਦੇ ਹਨ। ਕਹਿੰਦਾ ਹੈ, ਇਹ ਤਾਂ ਜ਼ਿਮੰਦਾਰ ਹਨ, ਪਰ ਕਈ ਸਿੱਖ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਸਾਰਾ ਦਿਨ ਵਾਣ ਵੱਟ-ਵੱਟ ਕੇ ਉਨ੍ਹਾਂ ਦੇ ਹੱਥ ਘੱਸ ਜਾਂਦੇ ਹਨ, ਉਹ ਵੀ ਸਿੱਖਾਂ ਦੀ ਸੇਵਾ ਕਰਦੇ ਰਹਿੰਦੇ ਹਨ।

ਭਾਈ ਤਾਰੂ ਸਿੰਘ ਨੇ ਸੇਵਾ ਕਰਨੀ ਸ਼ੁਰੂ ਕੀਤੀ। ਰਾਤ ਨੂੰ ਮਾਈ ਦੇ ਪਕਾਏ ਹੋਏ ਪ੍ਰਸਾਦੇ ਤੇ ਸਿਰ 'ਤੇ ਦਾਲ ਦਾ ਭਾਂਡਾ ਰੱਖ ਕੇ ਜੰਗਲ ਵਿਚ ਜਾਣਾ ਅਤੇ ਉੱਥੇ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਪ੍ਰਸਾਦ ਪਾਣੀ ਛਕਾਉਣਾ। ਉਹ ਲੁਟੇਰੇ ਨਹੀਂ ਸਨ। ਉਹ ਜੰਗਲ ਵਿਚ ਬੈਠੇ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਨ। ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ

ਤੋੜਨ ਲਈ ਲੜ ਰਹੇ ਸਨ। ਜੁਲਮ ਦੇ ਖਿਲਾਫ਼ ਲੜ ਰਹੇ ਸਨ। ਜੇ ਉਹ ਜੰਗਲਾਂ ਵਿਚ ਬੈਠੇ ਨਾ ਹੁੰਦੇ ਤਾਂ ਅੱਜ ਅਸੀਂ ਤਿੰਨ-ਤਿੰਨ ਮੰਜ਼ਿਲਾਂ ਦੇ ਬੰਗਲੇ ਬਣਾ ਕੇ ਬੈਠੇ ਨਾ ਹੁੰਦੇ। ਜੇ ਉਨ੍ਹਾਂ ਨੇ ਸਰਦੀ ਕੱਕਰ ਵਿਚ ਬਤੀਤ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਬੱਚਿਆਂ ਨੂੰ ਰਜਾਈਆਂ ਦਾ ਨਿੱਘ ਕਦੀ ਨਾ ਮਿਲਦਾ। ਰਾਤ ਨੂੰ ਰੋਟੀ ਲੈ ਕੇ ਜਾਣੀ, ਦਾਲ ਲੈ ਕੇ ਜਾਣੀ।

ਮਾਂ ਦਾ ਪਿੰਡ ਵਿਚ ਰਸੂਖ ਬੜਾ ਸੀ। ਪਹਿਲਾਂ ਇਕ ਤਵਾ ਸੀ, ਪਰ ਉਹ ਤਵਾ ਲੋਹ ਦਾ ਰੂਪ ਧਾਰਨ ਕਰ ਗਿਆ। ਪਹਿਲਾਂ ਸਿਰਫ਼ ਇਕ ਨਿੱਕੀ ਜਿਹੀ ਹਾਂਡੀ ਦਾਲ ਦੀ ਪੱਕੀ, ਪਰ ਅੱਜ ਉਸ ਹਾਂਡੀ ਦੀ ਥਾਂ 'ਤੇ ਦੇਗ ਬਣ ਗਈ। ਸਾਰਾ ਦਿਨ ਲੰਗਰ ਪੱਕਣਾ। ਰਾਤ ਨੂੰ ਭੈਣ ਤੇ ਭਰਾ ਨੇ ਲੰਗਰ ਜੰਗਲ ਵਿਚ ਲੈ ਕੇ ਜਾਣਾ। ਜਦੋਂ ਪ੍ਰਸ਼ਾਦਾ ਛਕਾਉਣਾ, ਕਿਸੇ ਨੂੰ ਵਸਤਰ ਦੇਣਾ ਤੇ ਕਮਾਈ ਵਾਲਿਆਂ ਨੇ ਇਕੋ ਗੱਲ ਕਹਿਣੀ— ਤਾਰੂ ਸਿੰਘ! ਗੁਰੂ ਗੋਬਿੰਦ ਸਿੰਘ ਮਿਹਰ ਕਰੇ। ਤੈਨੂੰ ਗੁਰੂ-ਪੁੱਤਰਾਂ ਦਾ ਦਰਜਾ ਮਿਲੇ ਤੇ ਤੇਰੀ ਸਿੱਖੀ ਕੇਸਾਂ ਨਾਲ ਨਿਭ ਜਾਵੇ। ਸਾਰਿਆਂ ਨੇ ਇਹੋ ਗੱਲ ਕਹਿਣੀ।

ਕਈ ਮਹੀਨੇ ਇਹ ਸੇਵਾ ਕਰਦਾ ਰਿਹਾ। ਹਰਭਗਤ ਨਹਿੰਜਣ ਨੇ ਚੁਗਲੀ ਕੀਤੀ ਤਾਂ ਲਾਹੌਰ ਤੋਂ ਭਾਈ ਤਾਰੂ ਸਿੰਘ ਦੇ ਗ੍ਰਿਫ਼ਾਤਾਰੀ ਦੇ ਵਾਰੰਟ ਜਾਰੀ ਹੋਏ। ਛੌਜੀ ਆਏ ਤੇ ਉਨ੍ਹਾਂ ਨੇ ਆ ਕੇ ਦੇਖਿਆ ਕਿ ਭੱਠੀਆਂ ਤੱਪਦੀਆਂ ਪਈਆਂ ਹਨ, ਲੋਹਾਂ ਤੱਪਦੀਆਂ ਪਈਆਂ ਹਨ। ਛੁਲਕੇ ਪੱਕਦੇ ਪਏ ਹਨ, ਦਾਲ ਰਿਸ਼ਦੀ ਪਈ ਹੈ। ਆਪ ਭਾਈ ਤਾਰੂ ਸਿੰਘ ਬਾਹਰ ਗਿਆ ਸੀ। ਸਿਪਾਹੀ ਆਏ ਤੇ ਕਹਿਣ ਲੱਗੇ, ਮਾਈ, ਕਿੱਥੇ ਹੈ ਤਾਰੂ ਸਿੰਘ? ਉਸ ਸੇਵਾ ਦੀ ਮੂਰਤ ਨੇ ਕਿਹਾ, ਪੁੱਤਰੇ, ਸਿੱਖ ਦੇ ਘਰ ਆਏ ਹੋ। ਪਹਿਲਾਂ ਦੱਸੋ ਤੁਹਾਨੂੰ ਛਕਣ ਲਈ ਜਲ ਦੇਵਾਂ ਕਿ ਸਿੱਧਾ ਪ੍ਰਸ਼ਾਦਾ ਦੇਵਾਂ? ਕਹਿਣ ਲੱਗੇ ਮਾਂ, ਅਸੀਂ ਤਾਰੂ ਸਿੰਘ ਨੂੰ ਫੜਨ ਆਏ ਹਾਂ। ਮਾਂ ਕਹਿਣ ਲੱਗੀ, ਮੇਰੇ ਪੁੱਤਰ ਦਾ ਕਸੂਰ ਕੀ ਹੈ? ਉੱਤਰ ਦਿੱਤਾ ਕਿ ਇਕੱਲਾ ਤੇਰਾ ਪੁੱਤਰ ਹੀ ਨਹੀਂ, ਤੇਰੀ ਧੀ ਨੂੰ ਵੀ ਫੜਨ ਦਾ ਹੁਕਮ ਦਿੱਤਾ ਗਿਆ ਹੈ। ਸਿਰਫ਼ ਕਸੂਰ ਇੰਨਾ ਹੈ ਕਿ ਜਿਹੜੇ ਤੁਸੀਂ ਲੰਗਰ ਪਕਾ ਕੇ ਸਿੱਖਾਂ ਨੂੰ ਖਵਾਉਂਦੇ ਪਏ ਹੋ, ਇਹ ਹਕੂਮਤ ਨੂੰ ਨਹੀਂ ਭਾਉਂਦਾ।

ਬੋੜੀ ਦੇਰ ਨੂੰ ਭਾਈ ਤਾਰੂ ਸਿੰਘ ਆ ਗਏ। ਸਾਰਾ ਪਿੰਡ ਇਕੱਠਾ ਹੋ ਗਿਆ। ਸਾਰੇ ਪਿੰਡ ਦੇ ਮੁਸਲਮਾਨਾਂ ਤੇ ਹਿੰਦੂਆਂ ਨੇ ਅੱਗੇ ਵੱਧ ਕੇ ਕਿਹਾ, ਖਬਰਦਾਰ! ਕੋਈ ਵੀ ਇਸ ਮਾਂ ਨੂੰ ਹੱਥ ਨਹੀਂ ਲਾਵੇਗਾ। ਇਹ ਭਾਈ ਤਾਰੂ ਸਿੰਘ ਜੀ ਦੀ ਮਾਂ ਨਹੀਂ, ਇਹ ਸਾਰੇ ਪਿੰਡ ਦੀ ਮਾਂ ਹੈ। ਇਹ ਭੈਣ ਕੇਵਲ ਤਾਰੂ ਸਿੰਘ ਦੀ ਭੈਣ ਨਹੀਂ, ਇਹ ਸਾਰੇ ਪਿੰਡ ਦੀ ਭੈਣ ਹੈ। ਸਿਪਾਹੀ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਮਾਂ ਤੇ ਧੀ ਨੂੰ ਨਾ ਲੈ ਕੇ ਗਏ। ਭਾਈ ਤਾਰੂ ਸਿੰਘ ਨੂੰ ਲੈ ਕੇ ਚੱਲੇ ਤਾਂ ਉੱਥੇ ਭਾਈ ਤਾਰੂ ਸਿੰਘ ਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਇਨ੍ਹਾਂ ਸਿਪਾਹੀਆਂ ਨੂੰ ਅਸੀਂ ਮਾਰ ਦਿੰਦੇ ਹਾਂ ਤੇ ਤੁਹਾਨੂੰ ਅਸੀਂ ਛੁੱਝਾ ਲੈਂਦੇ ਹਾਂ।

ਭਾਈ ਤਾਰੂ ਸਿੰਘ ਕਹਿਣ ਲੱਗੇ, ਵੀਰੋ! ਚੇਤੇ ਰੱਖਿਓ, ਇਹ ਸ਼ਹਾਦਤ ਦੀ ਦਾਤ ਕਈ ਜਨਮਾਂ ਤੋਂ ਬਾਅਦ ਮਿਲਦੀ ਹੈ। ਸਿੱਖੀ ਮਿਲੀ ਹੈ, ਪਰ ਹਰ ਇਕ ਨੂੰ ਸਹੀਦੀ ਨਹੀਂ ਮਿਲਦੀ, ਸ਼ਹਾਦਤ ਦੀ ਦਾਤ ਕਈ ਜਨਮਾਂ ਦੀ ਘਾਲਣਾ ਤੋਂ ਬਾਅਦ ਮਿਲਦੀ ਹੈ। ਤੁਸੀਂ ਮੈਨੂੰ ਪਿਆਰ ਕਰਦੇ ਹੋ? ਕਹਿਣ ਲੱਗੇ, ਹਾਂ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤਾਰੂ ਸਿੰਘ ਕਹਿਣ ਲੱਗੇ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ ਜਿਹੜੇ ਸਾਡੀ ਆਜ਼ਾਦੀ ਲਈ ਬਾਹਰ ਜੰਗਲਾਂ

ਵਿਚ ਬੈਠੇ ਹਨ। ਜੇ ਮੈਨੂੰ ਪਿਆਰ ਕਰਦੇ ਹੋ ਤਾਂ ਸਿਪਾਹੀਆਂ ਨੂੰ ਨਾ ਮਾਰੋ। ਮੇਰੇ ਜਾਣ ਤੋਂ ਬਾਅਦ ਘਰ ਘਰ ਵਿਚ ਲੋਹਾਂ ਤਪਾ ਦਿਓ। ਮੇਰੇ ਜਾਣ ਤੋਂ ਬਾਅਦ ਘਰ ਘਰ ਵਿਚ ਦੇਗਾਂ ਉਬਾਲਣਾ। ਇਹ ਇਕ ਘਰ ਦਾ ਦਰਵਾਜ਼ਾ ਬੰਦ ਕਰਦੇ ਪਏ ਹਨ। ਜਦੋਂ ਘਰ ਘਰ ਲੋਹ ਤਪੇਰੀ, ਪ੍ਰਸ਼ਾਦੇ ਤੇ ਦਾਲ ਦਾ ਲੰਗਰ ਜੰਗਲ ਵਿਚ ਚਲੇਗਾ ਤਾਂ ਮੈਂ ਸਮਝਾਂਗਾ ਕਿ ਤੁਸੀਂ ਤਾਰੂ ਨੂੰ ਪਿਆਰ ਕਰਦੇ ਹੋ।

ਭਾਈ ਸਾਹਿਬ ਦੀ ਦਲੀਲ ਦੇ ਸਾਹਮਣੇ ਸਾਰੇ ਖਾਮੋਸ਼ ਹੋ ਗਏ। ਭਾਈ ਸਾਹਿਬ ਚਲਣ ਲੱਗੇ ਤਾਂ ਮਾਤਾ ਦੇ ਚਰਨਾਂ 'ਚ ਨਮਸਕਾਰ ਕੀਤੀ। ਮਾਂ ਨੇ ਪਿੱਠ 'ਤੇ ਹੱਥ ਰੱਖਿਆ, ਮਸਤਕ ਚੁੰਮ ਕੇ ਕਿਹਾ, ਪੁੱਤਰ, ਮੈਂ ਮੱਖਣਾਂ ਨਾਲ, ਦਹੀਂ ਨਾਲ ਜਿਵੇਂ ਉਦੱਦਰ ਵਿਚ ਤੈਨੂੰ ਪਾਲਿਆ ਹੈ, ਓਵੇਂ ਤੇਰੇ ਕੇਸ ਪਾਲੇ ਹਨ। ਮੈਨੂੰ ਤੇਰੀ ਸ਼ਹਾਦਤ ਦੀ ਖਬਰ ਆਵੇ। ਮੈਂ ਜਿਉਂਦਿਆਂ ਨਹੀਂ ਮਰਨਾ ਚਾਹੁੰਦੀ, ਮੈਨੂੰ ਇਹ ਖਬਰ ਨਾ ਆਵੇ ਕਿ ਤਾਰੂ ਸਿੰਘ ਡੋਲ ਗਿਆ ਹੈ।

ਤਾਰੂ ਸਿੰਘ ਕਹਿਣ ਲੱਗਾ, ਮਾਂ! ਤੂੰ ਅਰਦਾਸ ਕਰੀਂ। ਤੇਰੇ ਪੁੱਤਰ ਦੀ ਜਿਹੜੀ ਖਬਰ ਆਵੇਰੀ, ਉਸ ਨਾਲ ਤੇਰਾ ਸਿਰ ਉੱਚਾ ਹੋਵੇਗਾ। ਭੈਣ ਨੇ ਪਿਆਰ ਕੀਤਾ। ਮਾਂ ਤੇ ਭੈਣ ਨੇ ਭਰਾ ਨੂੰ ਤੋਰਿਆ। ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ।

ਤਾਰੂ ਸਿੰਘ ਨੂੰ ਜਕਰੀਏ ਦੇ ਸਾਹਮਣੇ ਲਿਜਾਇਆ ਗਿਆ। ਉਸ ਸਮੇਂ ਬੜੇ ਸਵਾਲ-ਜਵਾਬ ਹੋਏ। ਭਾਈ ਸਾਹਿਬ ਹਰ ਗੱਲ ਦਾ ਉੱਤਰ ਦਿੰਦੇ ਗਏ। ਅਖੀਰ ਉਨ੍ਹਾਂ ਨੇ ਕਿਹਾ ਕਿ ਤੈਨੂੰ ਪੈਸੇ ਦੇਵਾਂਗੇ, ਤੇਰਾ ਕਿਸੇ ਨੌਜਵਾਨ ਮੁਟਿਆਰ ਨਾਲ ਵਿਆਹ ਕਰਾਂਗੇ। ਇਕ ਕੰਮ ਕਰ ਤੂੰ ਸਿੱਖੀ ਤਿਆਗ ਦੇ। ਭਾਈ ਸਾਹਿਬ ਨੇ ਇਕ ਗੱਲ ਕਹੀ ਕਿ ਮੈਂ ਸਰੀਰ ਤਿਆਗਣ ਆਇਆ ਹਾਂ, ਸਿੱਖੀ ਨਹੀਂ। ਤਨ ਤਿਆਗਣ ਆਇਆ ਹਾਂ, ਸਿੱਖੀ ਨਹੀਂ। ਤੇਰੇ ਕੰਮ ਕਰਾਂਗੇ, ਮੈਂ ਮੁਸਲਮਾਨ ਬਣਨ ਨਹੀਂ ਆਇਆ। ਤੈਨੂੰ ਤੇਰਾ ਮਜ਼ੂਬ ਮੁਬਾਰਕ ਹੈ, ਪਰ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਕੋਲ ਜਾਣ ਵਾਸਤੇ ਆਇਆ ਹਾਂ। ਮੈਨੂੰ ਸਿੱਖੀ ਪਿਆਰੀ ਹੈ, ਸੁਆਸਾਂ ਨਾਲ ਨਿਭਾਵਾਂਗਾ।

ਜਕਰੀਆ ਬਾਂ ਕਹਿੰਦਾ ਹੈ, ਸਿੱਖੀ ਤੇ ਕੇਸਾਂ ਦੀ ਗੱਲ ਕਰਦਾ ਹੈ। ਮੈਂ ਤੇਰੇ ਸਿਰ ਵਿਚ ਜੂਤੇ ਮਾਰ ਕੇ ਕੇਸ ਲਾਹ ਦੇਵਾਂਗਾ। ਤਾਰੂ ਸਿੰਘ ਨੇ ਕਿਹਾ, ਤੂੰ ਜੂਤਿਆਂ ਦੀ ਗੱਲ ਕਰਦਾ ਹੈ। ਤੂੰ ਜੂਤੀ ਕੀ ਮਾਰਨੀ ਹੈ, ਮੈਂ ਗੁਰੂ 'ਤੇ ਭਰੋਸਾ ਕਰਕੇ ਕਹਿੰਦਾ ਹਾਂ ਕਿ ਮੈਂ ਤੈਨੂੰ ਜੂਤੀ ਅੱਗੇ ਲਗਾ ਕੇ ਲੈ ਕੇ ਜਾਵਾਂਗਾ।

ਮੇਚੀ ਬੁਲਾਏ ਗਏ ਤੇ ਕਿਹਾ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਜਾਵੇ। ਜਦੋਂ ਉਹ ਭਾਈ ਸਾਹਿਬ ਦੇ ਨੇੜੇ ਹੁੰਦੇ ਸਨ ਤਾਂ ਭਾਈ ਸਾਹਿਬ ਦੀਆਂ ਅੱਖਾਂ ਤੋਂ ਇੰਨਾ ਡਰ ਲੱਗਦਾ ਸੀ ਕਿ ਕੇਸ ਕੱਟਣ ਵਾਲਿਆਂ ਦੇ ਹੱਥਾਂ ਵਿੱਚੋਂ ਕੈਂਚਿਆਂ ਡਿੱਗ ਪਈਆਂ। ਭਾਈ ਸਾਹਿਬ ਦੇ ਸਾਹਮਣੇ ਉਨ੍ਹਾਂ ਨੇ ਰੰਬੀਆਂ ਤਿੱਖੀਆਂ ਕੀਤੀਆਂ। ਰੰਬੀ ਤਿੱਖੀ ਕਰ ਲਈ ਤੇ ਨਾਲ ਹਥੋੜਾ ਲਿਆ। ਪਹਿਲਾਂ ਰੰਬੀ ਤਿੱਖੀ ਕੀਤੀ ਤੇ ਮੱਥੇ ਦੇ ਥੱਲੇ ਵਾਲੀ ਥਾਂ ਤੋਂ ਮਾਸ ਪੁੱਟਿਆ ਗਿਆ। ਜਦੋਂ ਥੱਲਿਉਂ ਹੱਡੀ ਆਈ ਤਾਂ ਇਸ ਨੂੰ ਚੀਰਦੇ ਹੋਏ ਪਹਿਲਾਂ ਉਨ੍ਹਾਂ ਨੂੰ ਸੱਜੇ ਪਾਸਿਉਂ ਥੱਲੇ ਪ੍ਰਿਮਾ ਕੇ ਕੰਨਾਂ ਤੋਂ ਇਕ ਪਾਸਾ ਗਿੱਚੀ ਤਕ ਲੈ ਗਏ। ਉਸ ਤੋਂ ਬਾਅਦ ਦੂਸਰਾ ਪਾਸਾ। ਦੋਨੋਂ ਕੱਟ ਕੇ ਜਦੋਂ ਜਾ ਕੇ ਗਿੱਚੀ ਤੇ ਤੁੱਕੇ ਤੇ ਉੱਚੋਂ ਉਨ੍ਹਾਂ ਦੀ ਖੋਪਰੀ ਪ੍ਰੁੱਟ ਲਈ ਗਈ। ਹੁਣ ਸਿਰਫ਼ ਉਪਰ ਖੋਪਰੀ ਹੈ।

ਰਤਨ ਸਿੰਘ ਭੰਗੂ ਲਿਖਦੇ ਹਨ ਕਿ ਇੰਨਾ ਚਿਹਰਾ ਸੋਹਣਾ ਸੀ ਕਿ ਜਿਉਂ-ਜਿਉਂ ਹਥੋੜੇ ਮਾਰ ਕੇ ਦੁੱਖ ਦਿੰਦੇ ਸਨ, ਤਿਉਂ-ਤਿਉਂ ਉਹ ਗੁਰੂ-

ਗੁਰੂ ਕਰੇ। ਉਹ ਹਥੋਂ ਮਾਰੀ ਜਾਣ, ਦੁੱਖ ਦੇਈ ਜਾਣ ਤੇ ਉਹ ਗੁਰੂ ਗੁਰੂ ਕਰੀ ਜਾਵੇ। ਕਹਿੰਦੇ ਹਨ ਕਿ ਜਿਵੇਂ ਖੂਨ ਦਾ ਰੰਗ ਲਾਲ ਸੀ, ਉਵੇਂ ਭਾਈ ਸਾਹਿਬ ਦੇ ਚਿਹਰੇ ਦਾ ਰੰਗ ਲਾਲ ਸੀ। ਨਾਮ ਜੱਪਦਿਆਂ ਖੋਪਰੀ ਉਤਾਰ ਦਿੱਤੀ ਗਈ। ਸਾਰਾ ਦਾਹੜਾ ਖੂਨ ਨਾਲ ਭਿੱਜ ਗਿਆ। ਭਾਈ ਸਾਹਿਬ ਦਾ ਤਨ ਇਸ ਤਰ੍ਹਾਂ ਭਿੱਜ ਗਿਆ ਜਿਵੇਂ ਮੌਨ ਲਵੇ ਗੰਗਾ ਵਿਚ ਕੋਈ ਚੁੱਭੀ ਮਾਰ ਕੇ ਆਇਆ ਹੋਵੇ।

ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਗਈ। ਦੂਸਰੇ ਪਾਸੇ ਜ਼ਕਰੀਆ ਖਾਂ ਨੂੰ ਰਾਤ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਸਾਰੀ ਰਾਤ ਕਲਪਿਆ। ਸਵੇਰੇ ਡਰ ਗਿਆ ਕਿ ਮੈਂ ਇਹ ਜਿਹੇ ਧਰਮਾਤਮਾ ਨੂੰ, ਮਨੁੱਖਤਾ ਦਾ ਭਲਾ ਕਰਨ ਵਾਲੇ ਨੂੰ ਇੰਨ੍ਹਾਂ ਦੁੱਖ ਦਿੱਤਾ ਹੈ। ਭਾਈ ਸਾਹਿਬ ਉਸੇ ਵੇਲੇ ਖਤਮ ਨਹੀਂ ਸੀ ਹੋਏ। ਭਾਈ ਸਾਹਿਬ ਜਿਨ੍ਹੇ ਦਿਨ ਜਿਉਂਦੇ ਰਹੇ, ਉੱਚੀ-ਉੱਚੀ 'ਜਪੁ ਜੀ ਸਾਹਿਬ' ਦਾ ਪਾਠ ਕਰੀ ਗਏ।

ਜ਼ਕਰੀਏ ਨੂੰ ਜਦੋਂ ਪਿਸ਼ਾਬ ਦਾ ਬੰਨ੍ਹ ਪਿਆ ਤਾਂ ਉਹ ਡਰ ਗਿਆ। ਫਿਰ ਸਰਦਾਰ ਸੁਖੇਗ ਸਿੰਘ ਨਾਲ ਅਪਣਾ ਰਾਬਤਾ ਕਾਇਮ ਕੀਤਾ, ਜਿਨ੍ਹਾਂ ਨੂੰ ਬਾਅਦ ਵਿਚ ਚਰਖੜੀ 'ਤੇ ਚਾੜ੍ਹਿਆ ਗਿਆ ਸੀ। ਕਹਿਣ ਲੱਗਾ ਮੈਨੂੰ ਪਤਾ ਹੈ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ। ਤੂੰ ਕਿਸੇ ਤਰੀਕੇ ਨਾਲ ਮੇਰੀ ਭੁੱਲ ਬਖਸ਼ਾ। ਉੱਥੇ ਤਾਂ ਜ਼ਕਰੀਆ ਖਾਂ ਨੇ ਸੁਖਮਨੀ ਸਾਹਿਬ ਦੀਆਂ ਤੁੱਕਾਂ ਵੀ ਕਰੀਆਂ। ਸੁਖੇਗ ਸਿੰਘ ਨੇ ਕਿਹਾ, ਅੱਜ ਮੈਂ ਪੰਥ ਦਾ ਹਾਂ। ਕੇਸਾਂ ਨੂੰ ਹੱਥ ਪਾਇਆ ਹੈ। ਸਿੱਖ ਦੀ ਪੱਗ ਨੂੰ ਹੱਥ ਪਾਇਆ ਹੈ। ਸਿੱਖ ਦੀ ਪੱਗ ਲਾਹੁਣ ਲੱਗ ਪਿਆ ਹੈਂ ਤਾਂ ਫਿਰ ਇਸ ਮਾਨਵਤਾ ਦੀ ਪੱਗ ਸਿਰ 'ਤੇ ਕਿਸ ਨੇ ਰੱਖਣੀ ਹੈ। ਸਿੱਖ ਤਾਂ ਛੁੱਗੀ ਹੋਈ ਪੱਗ ਸਿਰ 'ਤੇ ਰੱਖਦਾ ਹੈ। ਕਿਸੇ ਨੇ ਲਾਹੀ, ਕਿਸੇ ਦੀ ਲਾਹੀ, ਪਰ ਉਹ ਸਿੱਖਾਂ ਵਾਲੇ ਕਰਮ ਨਹੀਂ ਕੀਤੇ। ਫਿਰ ਅਸੀਂ ਕਹਿੰਦੇ ਹਾਂ ਪਛਤਾਵਾ। ਪਛਤਾਵੇ ਦਾ ਅਰਥ ਹੁੰਦਾ ਹੈ ਕਿ ਅੱਜ ਤੋਂ ਬਾਅਦ ਮੈਂ ਨਹੀਂ ਕਰਾਂਗਾ। ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿਹਾ, ਮੈਂ ਹੁਣ ਕੁਝ ਨਹੀਂ ਕਰ ਸਕਦਾ।

ਹੁਣ ਪੰਥ ਵੱਲ ਗੁਰਮੁਖੇ ਤੁਰਿਆ ਹੈ ਸੁਖੇਗ ਸਿੰਘ। ਕਹਿੰਦੇ ਹਨ, ਜਦੋਂ ਉੱਥੇ ਗਏ ਤੇ ਇਹ ਦੱਸਿਆ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਲਾਹ ਦਿੱਤੀ ਗਈ ਹੈ ਤਾਂ ਉਸ ਵੇਲੇ ਕਿਸੇ ਨੇ ਦੂਸਰੀ ਗੱਲ ਨਹੀਂ ਸੁਣੀ। ਇੰਨੀ ਸੇਵਾ ਕਰਨ ਵਾਲਾ ਸਿੱਖ, ਹਰ ਕੋਈ ਕਹੇ, ਸੂਬੇ ਨੂੰ ਰਾਤ ਨੂੰ ਹੀ ਮਾਰ ਮੁਕਾਉ। ਕਈ ਨੌਜਵਾਨ ਕਹਿਣ, ਸਤਿਗੁਰੂ ਕ੍ਰਿਪਾ ਕਰੇ, ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਉਸ ਦੀ ਖਾਤਿਰ ਅਸੀਂ ਸ਼ਹੀਦ ਹੋ ਜਾਈਏ। ਜਦੋਂ ਉਸ ਸਮੇਂ ਸਾਰੇ ਜਜਬਾਤ ਵਿਚ ਸਨ ਤਾਂ ਭਾਈ ਸੁਖੇਗ ਸਿੰਘ ਨੇ ਕਿਹਾ ਕਿ ਉਸ ਨਵਾਬ ਨੇ ਕਿਹਾ ਸੀ ਕਿ ਤੇਰੇ ਵਾਲ ਜੁੱਤੀ ਨਾਲ ਉਤਾਰਾਂਗਾ ਤਾਂ ਤਾਰੂ ਸਿੰਘ ਨੇ ਕਿਹਾ ਸੀ ਕਿ ਮੈਂ ਤੈਨੂੰ ਜੁੱਤੀਆਂ ਮਾਰ ਕੇ ਲਿਜਾਵਾਂਗਾ। ਫਿਰ ਪੰਥ ਨੇ ਗੱਲ ਕਹੀ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਲਵੇ ਤੇ ਨਵਾਬ ਦੇ ਸਿਰ ਵਿਚ ਮਾਰੋ। ਜਿੰਨੀਆਂ ਮਾਰੋਗੇ, ਉਨਾਂ ਉਸ ਨੂੰ ਆਰਾਮ ਮਿਲੇਗਾ। ਪਰ ਬਚਣਾ ਇਸ ਨੇ ਕੋਈ ਨਹੀਂ।

22 ਦਿਨ ਭਾਈ ਸਾਹਿਬ ਜੀ ਸਰੀਰ ਵਿਚ ਰਹੇ। 22 ਦਿਨ ਗੁਰੂ-ਗੁਰੂ ਜੱਪਦੇ ਰਹੇ। 22 ਦਿਨ ਭਾਈ ਸਾਹਿਬ ਦੇ ਚਰਨਾਂ ਦੀ ਜੁੱਤੀ ਜ਼ਕਰੀਏ ਦੇ ਸਿਰ ਵਿਚ ਵੱਜਦੀ ਰਹੀ ਤੇ ਉਸ ਨੂੰ ਸਕੂਨ ਮਿਲਦਾ ਰਿਹਾ, ਪਰ ਅਖੀਰ ਵਿਚ ਇਸ ਜੁੱਤੀ ਨਾਲ ਇਸ ਦੀ ਮੌਤ ਹੋਈ ਤੇ ਇੱਧਰ ਸਾਰੇ ਸਿੱਖ ਕਹਿਣ ਲੱਗੇ, ਸੱਚ ਹੈ, ਇਸ ਪੂਰਨ ਪ੍ਰਖ ਦਾ ਬਚਨ ਨਿਸਫਲ ਨਹੀਂ ਗਿਆ।

ਇਕ ਸਾਧ ਬਚਨ ਅਟਲਾਧਾ॥

ਇੱਥੇ ਫਿਰ ਸਿੱਖਾਂ ਨੇ, ਵੈਦਾਂ ਨੇ ਵੀ ਕਿਹਾ ਕਿ ਜੇ ਤੁਸੀਂ ਕਹੋ ਤਾਂ ਖੋਪਰੀ ਦਾ ਪ੍ਰਬੰਧ ਕਰ ਦੇਈਏ। ਕਹਿਣ ਲੱਗੇ ਹੁਣ ਦਵਾਈ ਨਹੀਂ। ਇਕ ਕੰਮ ਕਰੋ ਅੰਮ੍ਰਿਤਸਰ ਸਾਹਿਬ ਤੋਂ ਜਲ ਲਿਆਉ। ਕਹਿਣ ਲੱਗੇ ਮੇਰਾ ਇਲਾਜ ਨਾ ਕਰੋ, ਅਰਦਾਸ ਕਰੋ ਕਿ ਕੱਲ ਸਵੇਰੇ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿਚ ਚਲਾ ਜਾਵਾਂ। ਸਿੱਖ ਕਹਿੰਦਾ ਹੈ, ਮੈਂ ਉਨੀਂ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਕੇਸਾਂ ਦੀ ਗੱਲ ਕਰਨ ਵਾਲੇ ਨੂੰ ਜੁੱਤੀਆਂ ਅੱਗੇ ਨਹੀਂ ਲਿਜਾਇਆ ਜਾਂਦਾ। ਪਿਆਰਿਉ! ਇਸ਼ਨਾਨ ਕਰਾਇਆ ਗਿਆ, ਜਲ ਲਿਆਂਦਾ। ਉਹਨਾਂ ਨੇ ਆਪ ਬੋਲ ਕੇ ਕਿਹਾ ਕਿ ਸਵੇਰ ਤੱਕ ਪਹਿਲਾਂ ਲੱਕੜਾਂ ਦਾ ਪ੍ਰਬੰਧ ਕਰ ਲਵੇ। ਲੱਕੜਾਂ ਲਿਆਂਦੀਆਂ। ਭਾਈ ਸਾਹਿਬ ਦਾ ਇਸ਼ਨਾਨ ਅੰਮ੍ਰਿਤਸਰ ਦੇ ਸਰੋਰਵਰ ਦੇ ਜਲ ਨਾਲ ਕਰਾਇਆ ਗਿਆ। ਫਿਰ ਜਪੁ ਜੀ ਸਾਹਿਬ ਦਾ ਪਾਠ ਕੀਤਾ ਗਿਆ। ਕੜਾਹ ਪ੍ਰਸਾਦ ਦੀ ਦੇਗ ਭਾਈ ਸਾਹਿਬ ਨੇ ਬਣਵਾਈ। ਜਦੋਂ ਦੇਗ ਬਣਾ ਕੇ ਆਨੰਦ ਪੜ੍ਹ ਰਹੇ ਸਨ ਤਾਂ ਇੱਧਰ ਭਾਈ ਤਾਰੂ ਸਿੰਘ ਆਨੰਦਪੁਰ ਦੇ ਵਾਸੀ ਕੇਸਗੜ੍ਹ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਕਿਲ੍ਹੇ ਦੇ ਅੰਦਰ ਦੇ ਦਰਵਾਜ਼ੇ 'ਚੋਂ ਲੰਘ ਕੇ ਮਾਨੋ ਬਾਬਾ ਫਤਹਿ ਸਿੰਘ ਦੇ ਕੈਲ ਪਹੁੰਚ ਰਿਹਾ ਸੀ। ਉਹਨਾਂ ਆਨੰਦ ਪੜ੍ਹ ਕੇ ਅਰਦਾਸ ਕੀਤੀ। ਜਦੋਂ ਸਾਰਿਆਂ ਨੇ ਮੱਥਾ ਟੇਕਿਆ ਤਾਂ ਭਾਈ ਤਾਰੂ ਸਿੰਘ ਦਾ ਕੇ ਵਲ ਜਿਸਮ ਰਹਿ ਗਿਆ ਸੀ, ਅੰਦਰ ਵਾਲਾ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਪਹੁੰਚ ਰਿਹਾ ਸੀ। ਰਤਨ ਸਿੰਘ ਭੰਗੂ ਉਥੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੇ ਭਾਈ ਤਾਰੂ ਸਿੰਘ ਨੂੰ ਸੱਜੇ ਪਾਸੇ ਬਿਠਾਇਆ ਸੀ। ਭਾਈ ਮਨੀ ਸਿੰਘ ਕੋਲ ਬੈਠੇ ਸਨ। ਉਸ ਮਹਾਨ ਸ਼ਹੀਦ ਦਾ ਅੱਜ ਸ਼ਹਾਦਤ ਵਾਲਾ ਦਿਨ ਹੈ।

ਮੈਂ ਅੱਜ ਖਾਸ ਕਰਕੇ ਬੇਨਤੀ ਕਰਨਾ ਚਾਹਾਂਗਾ ਉਹਨਾਂ ਬੀਬੀਆਂ ਭੈਣਾਂ ਨੂੰ, ਉਹਨਾਂ ਨੌਜਵਾਨਾਂ ਨੂੰ ਜਿਹੜੇ ਫੈਸ਼ਨ ਪ੍ਰਸਤੀ ਵਿਚ ਪੈ ਕੇ ਇਹਨਾਂ ਕੇਸਾਂ ਦੀ ਬਿਅਦਬੀ ਕਰਦੇ ਹਨ। ਪਿਆਰਿਉ! ਆਪਣਾ ਗੁਰੂ ਵੀਰ 22 ਦਿਨ ਖੋਪੜੀ ਤੋਂ ਬਿਨਾਂ ਜੀਉਂਦਾ ਰਿਹਾ ਇਹ ਦੱਸਣ ਲਈ ਕਿ ਕੇਸਾਂ ਦੀ ਕੀਮਤ ਕੀ ਹੈ। ਉਸ ਨੂੰ ਰਾਜ-ਭਾਗ ਮਿਲਦਾ ਸੀ, ਪਰ ਉਹ ਕੇਸ ਨਹੀਂ ਕਟਾਉਂਦਾ ਸੀ। ਇੱਥੇ ਬੀਬੀਆਂ, ਇੱਥੇ ਨੌਜਵਾਨ, ਇੱਥੇ ਬੁੱਢੇ ਮੈਂ ਕਈ ਦੇਖੇ ਹਨ ਕਿ ਉਹ ਕੋਲੋਂ ਪੈਸੇ ਦੇ ਕੇ ਕੇਸ ਕਟਵਾ ਕੇ ਆਉਂਦੇ ਹਨ। ਦਾਤਾ ਸਾਨੂੰ ਸੁਮੱਤ ਬਖਸ਼ੇ। ਜਿਹੜਾ ਮਨ ਤਨ ਕਰਕੇ ਰੰਗਿਆ ਹੈ, ਉਸ ਦੇ ਲਈ ਦੁਨੀਆ ਕੂੜੀ ਹੈ। ਇਹ ਉਸ ਰੰਗ ਵਿਚ ਰੰਗੇ ਗਏ ਹਨ ਕਿ—

ਜਾ ਕਉ ਹਰਿ ਰੰਗ ਲਾਗੇ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
(ਅੰਗ ੬੯੯)

ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥ (ਅੰਗ ੧੩੪)


ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਨਾਮ ਬਣਾਇਆ। ਪਹਿਲੇ ਨਾਮ ਨੂੰ ਆਧਾਰ ਬਣਾ ਕੇ ਜੀਉਣ ਵਾਲੇ ਸਨ ਭਾਈ ਤਾਰੂ ਸਿੰਘ ਜਿਨ੍ਹਾਂ ਸਿੱਖੀ ਦੀ ਖਾਤਰ, ਕੇਸਾਂ-ਸੁਆਸਾਂ ਸੰਗ ਸਭ ਕਸ਼ਟ ਸਹਾਰ ਲਏ ਪਰ ਸਿੱਖੀ ਨਹੀਂ ਛੱਡੀ। ਅੱਜ ਲੋੜ ਹੈ ਅਸੀਂ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲਈਏ, ਸਿੱਖੀ ਨਾਲ ਪਿਆਰ ਕਰੀਏ, ਪਰਮਾਤਮਾ ਦੀ ਦਾਤ ਕੇਸਾਂ ਦੀ ਸੰਭਾਲ ਕਰੀਏ। ਤਾਂ ਹੀ ਅਸੀਂ ਗੁਰੂ ਦੀ ਭੁਸੀ ਹਾਸਲ ਕਰ ਸਕਦੇ ਹਾਂ, ਉਸ ਦੀ ਮਿਹਰ ਪ੍ਰਾਪਤ ਕਰ ਸਕਦੇ ਹਾਂ। ਇਨ੍ਹੇ ਹੀ ਸਬਦ ਪ੍ਰਵਾਨ ਕਰਨੇ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਦੀ ਡਤਿਹਾ॥

-ਸਿੱਖ ਇਤਿਹਾਸ ਵਿਚ ਇਤਿਹਾਸਿਕ ਸਾਕੇ

2. ਗੁਰ ਨਾਨਕ ਕਰਨੀ

ਇਕ ਪਸੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਨਸਾਨੀ ਜੀਵਨ ਦੀਆਂ ਮਰਮੀ ਤੈਹਾਂ ਤਕ ਰਸਤੇ ਖੁਹਲਦੇ ਹਨ, ਜੀਵਨ ਦੀਆਂ ਮੁਸ਼ਕਲਾਂ ਹੱਲ ਕਰਦੇ ਹਨ, ਇਨਸਾਨ ਦੇ ਸੁਖ ਦੇ ਪਰਮ ਉੱਚੇ ਰਸਤੇ ਦੱਸਦੇ ਹਨ ਤੇ ਜਗਤ ਦੀ ਧੁਰ ਅਸਲੀਅਤ ਤਕ ਰਹਨਾਈ ਕਰਕੇ ਲੈ ਜਾਂਦੇ ਹਨ। ਦੂਜੇ ਪਸੇ ਇਨਸਾਨ ਦੀ ਨਿੱਕੀ ਨਿੱਕੀ ਮੁਸ਼ਕਲ ਦੇ ਹੱਲ ਲਈ, ਛੋਟੇ ਛੋਟੇ ਦੁਖਾਂ ਦੀ ਨਵਿਰਤੀ ਲਈ, ਜੋ ਉਸਨੂੰ ਪੀੜ੍ਹਤ ਕਰਦੇ ਹਨ, ਹਰ ਵੇਲੇ ਤਿਆਰ ਰਹਿੰਦੇ ਹਨ। ਫਿਰ ਦਿਲ ਦੀਆਂ ਵਿਸ਼ਾਲ ਮਰਮੀ ਪੀੜ੍ਹਾਂ ਲਈ ਵੀ ਧਾ ਪਹੁੰਚਦੇ ਹਨ। ਹਾਂ, ਉਨ੍ਹਾਂ ਦਾ ਸਰੂਪ ਪ੍ਰੇਮ ਹੈ ਤੇ ਪ੍ਰੇਮ ਹੀ ਉਨ੍ਹਾਂ ਦਾ ਵਰਤਾਉ ਹੈ। ਏਹ ਗੱਲਾਂ ਉਨ੍ਹਾਂ ਦੇ ਉਪਦੇਸ਼ਾਂ ਤੇ ਉਨ੍ਹਾਂ ਦੀ ਬਾਣੀ ਵਿਚ ਬਹੁਤ ਸੁਹਣੀ ਤਰ੍ਹਾਂ ਨਿਰੂਪਣ ਹੈਨ ਅਤੇ ਉਨ੍ਹਾਂ ਦੇ ਅਪਣੇ ਇਨਸਾਨੀ ਜੀਵਨ ਵਿਚ ਉਨ੍ਹਾਂ ਦੇ ਪਿਆਰ ਦੇ ਵਾਕਿਆਤ ਅਨੇਕਾਂ ਹਨ। ਉਹ ਪ੍ਰੇਮ ਪੁੰਜ ਸਨ, ਪ੍ਰੇਮ ਉਨ੍ਹਾਂ ਦਾ ਪਰਮੇਸ਼ੁਰ ਸੀ, ਪ੍ਰੇਮ ਉਨ੍ਹਾਂ ਦਾ ਆਦਰਸ਼ ਸੀ, ਪ੍ਰੇਮ ਉਨ੍ਹਾਂ ਦੀ ਵਰਤੋਂ ਸੀ। ਗੁਰ ਨਾਨਕ ਪ੍ਰੇਮ ਵਰਖਾ ਕਰਨੇ ਵਾਲਾ ਇਕ ਪ੍ਰੇਮ-ਮੇਘ ਸੀ, ਜਿਸ ਤੋਂ ਸਭ ਕਿਸੇ ਨੂੰ ਪ੍ਰੇਮ ਦੀ ਸੂਂਤੀ ਬੁੱਦ ਮਿਲਦੀ ਸੀ। ਸੌ ਹੁਣ ਆਪ ਨੂੰ ਆਪਦੇ ਜੀਵਨ ਦਾ ਇਕ ਗੁਜ਼ਰਿਆ ਇਤਿਹਾਸਿਕ ਵਾਕਿਆ ਸੁਣਾਉਂਦਾ ਹਾਂ, ਜਿਸ ਤੋਂ ਦੁਇ ਗੱਲਾਂ ਨਿਰੂਪਣ ਹੋ ਜਾਣਗੀਆਂ ਕਿ ਛੋਟੀ ਤੋਂ ਛੋਟੀ ਪੀੜ੍ਹਾ ਦਾ ਹਮਦਰਦੀ ਤੇ ਪੜਾਰ ਨਾਲ ਨਜ਼ਿਠਣ ਵਾਲਾ ਦਾਤਾ ਕੀਵੂੰ ਵੱਡੀ ਤੋਂ ਵੱਡੀ ਪ੍ਰੇਮ ਪੀੜ੍ਹਾ ਦੀ ਨਵਿਰਤੀ ਲਈ ਆਪਣੇ ਤੇ ਖੇਤਲਾਂ ਲੈਂਦਾ ਤੇ ਉਨ੍ਹਾਂ ਨੂੰ ਨਿਵਾਰਨ ਲਈ ਇਨਸਾਨੀ ਦਿਲ ਦਾ ਦੋਸਤ, ਪਿਆਰਾਂ ਦਾ ਸਾਂਝੀ ਕਿ ਤਾਰਨਹਾਰ ਦਾਤਾ ਹੋ ਕੇ ਅਮਲੀ ਜੀਵਨ ਵਿਚ ਵਰਤਦਾ ਸੀ। ਜਿਸ ਤੋਂ ਕਿ ਅਸਾਂ ਇਹ ਸੁਮਤਿ ਲੈਣੀ ਹੈ ਕਿ ਇਨਸਾਨ ਜਗਤ ਵਿਚ ਪਸੂ ਪੰਡੀਆਂ ਸਮਾਨ ਆਪਣੇ ਹੀ ਸੁਖ ਲਈ ਨਹੀਂ ਆਇਆ, ਇਸਦੇ ਅੰਦਰ ਅਕਲ ਤੋਂ ਵੱਖਰਾ ਜੋ ਵਲਵਲੇ ਦਾ ਗੁੰਝਲਦਾਰ ਪਿਨਾ ਹੈ, ਉਸ ਵਿਚ ਪ੍ਰੇਮ ਦਾ ਸੂਤ ਹੈ। ਅਰਥਾਤ ਉਹ ਪੜਾਰ ਦਾ ਕੁਦਰਤੀ ਸਾਮਾਨ ਇਸ ਦੀ ਫਿਤਰਤ ਵਿਚ ਹੈ ਜੋ ਇਸ ਦੇ ਅਗਜਾਨ ਨੇ ਅੜੇ ਅੜਾ ਕੇ ਗੁੰਝਲਦਾਰ ਕਰ ਛੱਡਿਆ ਹੈ ਤੇ ਜਿਸ ਦਾ ਫਲ ਨਾਂ ਆਤਮ ਸੁਖ ਨਿਕਲ ਰਿਹਾ ਹੈ ਤੇ ਨਾ ਇਸ ਤੋਂ ਜਗਤ ਨੂੰ ਸੁਖ ਪਹੁੰਚ ਰਿਹਾ ਹੈ। ਹਾਲਾਂਕਿ ਪ੍ਰਯੋਜਨ ਇਹ ਸੀ ਕਿ ਉਸ ਨਾਲ ਇਸ ਦੀ ਅਕਲ ਕਹੋ, ਬੁੱਧੀ ਕਹੋ, ਵੀਚਾਰ ਸ਼ਕਤੀ ਕਹੋ, ਪੱਛਮੀ ਬੋਲੀ ਵਿਚ ਇੰਟੋਲੈਕਟ (Intellect) ਕਹੋ, ਇਸ ਨੇ ਰਸਦਾਇਕ ਹੋਕੇ ਵਰਤਣਾ ਸੀ। ਸਾਧ ਸੰਗਤ ਜੀ! ਨਿੱਗੀ ਅਕਲ ਆਦਮੀ ਨੂੰ ਨਜਾਇਵੇਤਾ ਤੇ ਨਜਾਜ ਦਾ ਵਰਤੀ ਤਾਂ ਬਣਾਉਂਦੀ ਹੈ, ਪਰ ਇਸ ਦੇ ਅੰਦਰ ਜੋ ਵਲਵਲੇ ਹਨ, ਯਾ ਵਧੇਰੇ ਸੁਹਣੀ ਤਰ੍ਹਾਂ ਕਹੋ: ਜੋ ਇਸਦੇ ਅੰਦਰ ‘ਬਾਵ’ ਹੈ, ਉਹ ਪ੍ਰੇਮ ਦਾ ਰੂਪ ਹੈ। ਸਾਰੀਆਂ ਹੱਥਾਂ ਪ੍ਰੇਮ ਦੇ ਹੀ ਪਰਤਵੇਂ ਸਰਤਵੇਂ ਰੂਪ ਹਨ। ਵਲਵਲੇ ਦੇ ਦੋ ਰੂਪ ਹਨ। ਇਕ ਤਾਂ ਸਾਡੇ ਵਲਵਲੇ ਪਸੂਆਂ ਨਾਲ ਸਾਂਝੇ ਤੇ ਉਨ੍ਹਾਂ ਵਰਗੇ ਹੀ ਹਨ। ਇਨ੍ਹਾਂ ਉੱਤੇ ਅਕਲ ਦਾ ਬੁੱਧੀ ਦਾ ਕੁੰਡਾ ਲੋੜੀਦਾ ਹੈ, ਪਰ ਅਕਲ ਐਸੇ ਕਾਬੂ ਤੇ ਵਸੀਕਾਰ ਵਰਤਦੀ ਹੋਈ ਸਾਡੇ ਅੰਦਰਲੇ ਨੂੰ ਕਰੱਖਤ ਜੇਹਾ ਬਣਾ ਦੇਂਦੀ ਹੈ। ਸਾਡੇ ਅੰਦਰ



(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)

ਪਿਆਰਾਂ ਦਾ ਸਾਈਂ

ਇਕ ਉੱਚਾ ਵਲਵਲਾ ਹੈ ਯਾ ਇਉਂ ਕਹੋ ਕਿ ਸਾਡੇ ਅੰਦਰ ਜੋ ਭਾਵ ਹੈ ਉਸਦਾ ਇਕ ਸਰੂਪ ਉਚੇਰਾ ਹੈ। ਇਹ ਅਕਲ ਤੋਂ ਅਰਥਾਤ ਨਿੱਗੀ ਬੁੱਧੀ ਦੇ ਵਰਤਾਉ ਨਾਲ ਹੋ ਗਈ ਇਸ ਕਰਖਤਾਈ ਨੂੰ ਫੇਰ ਨਹਮੀ ਤੇ ਕੋਮਲਤਾ ਦੇਂਦਾ ਹੈ। ਹਾਂ, ਵਲਵਲੇ ਦਾ ਉੱਚਾ ਹਿੱਸਾ-ਅੰਦਰਲਾ ਭਾਵ ਇਸ ਅਕਲ ਤੋਂ ਉਚੇਰੀ ਵਸਤੂ ਹੈ। ‘ਅਕਲ’ ਤੇ ‘ਭਾਵ’ ਦੁਇ ਚੀਜ਼ਾਂ ਦਾ ਸਮ ਵਰਤਾਉ ਤੇ ਉੱਨ੍ਹਾਂ ਇਨਸਾਨ ਨੂੰ ਮੁਕੰਮਲ ਬਣਾ ਸਕਦੀ ਹੈ। ਨਿਰੇ ਵਲਵਲੇ ਵਿਚ ਦੌੜ ਭੱਜ ਹੈ ਪਿਆਰੀਆਂ ਲੱਗੀਆਂ ਚੀਜ਼ਾਂ ਵੱਲ, ਜਿਨ੍ਹਾਂ ਦੇ ਫਲ ਕਈ ਵੇਰ ਮਾੜੇ ਨਿਕਲਦੇ ਹਨ। ਇਹ ਹਿੱਸਾ ਸਾਡੇ ਮਨ ਦਾ ਹੈ; ਮਨ ਧਾਵਦਾ ਹੈ, ਯੋਗ ਅਯੋਗ ਸਭ ਕੁਛ ਵੱਲ। ਮਨ ਨੂੰ ਫੇਰ ਬੁੱਧੀ, ਜਿਸ ਵਿਚ ਤੋਲ ਵੱਸਦਾ ਹੈ, ਜਾਚ ਦੱਸਦੀ ਹੈ, ਕਿ ਆਹ ਗੱਲ ਠੀਕ ਹੈ; ਸੁਖਦਾਈ ਹੈ, ਇਸਦਾ ਪ੍ਰਣਾਮ ਅੱਛਾ ਹੈ, ਆਹ ਗੱਲ ਮਾੜੀ ਹੈ, ਇਸਦਾ ਪ੍ਰਣਾਮ ਮਾੜਾ ਹੈ, ਸਰੀਰ ਲਈ ਮਾੜਾ ਹੈ, ਮਨ ਲਈ ਮੰਦਾ ਹੈ, ਆਤਮਾ ਲਈ ਬੰਧਨ ਰੂਪ ਹੈ, ਭਾਈਚਾਰੇ ਲਈ ਦੁਖਦਾਈ ਹੈ। ਇਸ ਤੋਲਣ ਵਾਲੀ ਤੇ ਸਦਾ ਹਿਸਾਬ ਕਰਨ ਵਾਲੀ ਬੁੱਧੀ ਨਾਲ, ਯਾ ਕਹੋ ਅਕਲ ਦੇ ਏਸ ਗੁਣ ਨਾਲ ਨਿਰਨਾਂ ਹੋ ਜਾਂਦਾ ਹੈ, ਪਰ ਆਪੇ ਵਿਚ ਇਕ ਤਰ੍ਹਾਂ ਦੀ ਕਰਖਤਾ ਬੀ ਪੈਦਾ ਹੋ ਜਾਂਦੀ ਹੈ। ਉਸਨੂੰ ਕੋਮਲ ਕਰਨੇ ਲਈ ਉੱਚੇ ਵਲਵਲੇ ਯਾ ਭਾਵ ਦਾ ਫੇਰ ਕੰਮ ਆ ਪੈਦਾ ਹੈ। ਇਹ ਸੈ ਕਰਤਾ ਪੁਰਖ ਨੇ ਅੰਦਰ ਧਰੀ ਹੋਈ ਹੈ ਤੇ ਕਰਤਾ ਪੁਰਖ ਆਪ ਅੰਦਰ ਹੈ ਅਰਥਾਤ ਉਹ ਕਰਤਾਰ ਹਰੇਕ ਦੇ ਅੰਦਰ ਅੰਤਰਯਾਮੀ ਹੈ। ਅੰਤਰਯਾਮੀ ਦਾ ਮਤਲਬ ਹੈ ਉਹ ਅੰਦਰ ਬੈਠਾ ਹੈ। ਅੰਦਰ ਬੈਠਾ ਹੋਣ ਕਰਕੇ ਉਹ ਸਾਡੀ ਬੁੱਧੀ ਨੂੰ ਆਪਣੇ ਪ੍ਰੇਮ ਦਾ ਰੰਗ ਦਾਨ ਕਰਦਾ ਹੈ, ਇਸ ਕਰਕੇ ਖਾਲਸਾ ਜੀ ਰੋਜ਼ ਅਰਦਾਸ ਕਰਦੇ ਹਨ- ‘ਮਨ ਨੀਵਾਂ, ਮਤਿ ਉਚੀ, ਮਤਿ ਕਾ ਰਾਖਾ ਵਾਹਿਗੁਰੂ ਹੋਵੈ’। ਸੌ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਾਕਿਆ ਜੋ ਮੈਂ ਦੱਸਣਾ ਲੋੜਦਾ ਹਾਂ, ਉਸ ਤੋਂ ਸੁਮਤਿ ਮਿਲੇਗੀ ਕਿ ਸਾਨੂੰ ਕੀਵੂੰ ਬੁੱਧੀ ਦੀ ਤੋਲਣਾ ਤੇ ਫੇਰ ਹਮਦਰਦੀ ਵਾਲਾ ਪਿਆਰ ਕਰਨਾ ਲੋੜੀਦਾ ਹੈ ਜੋ ਸਾਨੂੰ ਸੁਖੀ ਤੇ ਜਗਤ ਦਾ ਸੁਖਦਾਈ ਬਣਾਵੇ ਤਾਂ ਜੋ ਜਗਤ ਵਿਚੋਂ ਕਸ਼ਟ ਘਟੇ ਤੇ ਮਿਟੇ।

ਲਾਹੌਰ ਸ਼ਹਿਰ ਵਿਚ ਉਸ ਸਮੇਂ ਇਕ ਵਪਾਰੀ ਸੀ ਮਨਸੁਖ ਨਾਮ ਦਾ। ਇਸ ਦੀ ਦੁਕਾਨ ਦੇਸ਼ ਦਾ ਵਪਾਰ ਬੀ ਕਰਦੀ ਸੀ ਤੇ ਪਰਦੇਸ਼ਾਂ ਵਿਚ ਬੀ ਇਸ ਦੇ ਲੈਣ-ਦੇਣ ਤੇ ਵਪਾਰ ਸਨ। ਸੰਗਲਾਦੀਪ ਤਕ ਤੋਂ ਇਸਦੇ ਮਾਲ ਆਉਂਦੇ ਤੇ ਇਧਰ ਦੇ ਮਾਲ ਉਧਰ ਜਾਂਦੇ ਸਨ। ਇਕ ਦਿਨ ਇਸ ਦੀ ਦੁਕਾਨ ਤੇ ਇਕ ਭਰੀਰਥ ਨਾਮ ਦਾ ਗ੍ਰਾਹਕ ਆਇਆ ਤੇ ਉਸ ਨੇ ਕੁਛ ਮਾਲ ਕਿਹਾ ਕਿ ਲੈ ਦਿਓ ਯਾ ਆਪਣੇ ਪਾਸੋਂ ਦਿਵਾਓ। ਉਹ ਮਾਲ ਸੀ ਕਾਕੀ ਦੇ ਵਿਅਹਾ ਦੀ ਸੌਜਾ। ਮਨਸੁਖ ਨੇ ਆਦਰ ਨਾਲ ਬਿਠਾ ਲਿਆ ਤੇ ਕਿਹਾ ਕਿ ਆਪ ਸਾਡੇ ਆੜ੍ਹਤ ਵਾਲੇ ਮਕਾਨ ਤੇ ਉਤਾਰਾ ਕਰੋ, ਦੋ ਤੈ ਦਿਨਾਂ ਵਿਚ ਸਾਰਾ ਕੁਛ ਤਾਜਾਰ ਹੋਏਗਾ।

(ਲੇਖ ਦਾ ਬਾਕੀ ਹਿੱਸਾ ਅਗਲੇ ਅੰਕ 'ਚ)

Meditation, Vichaar, Simran & Related Matters

❖ I.J. Singh

Goings-on in cyberspace can keep one awfully occupied. On Sikh sites, the topic of meditation periodically claims its rightful place; sometimes, the discussion gets counterbalanced by *Vichaar* and *Simran*, which are two defining practices of Sikhi. Generally, these two are treated as existential but separate entities.

Musing aloud, we discovered common threads, both to our concerns and the topics; ergo, this jointly authored effort. (My co-authors on this essay include Manjyot Kaur and Ravinder Singh Taneja.). The goal is less to provide answers etched in stone and more to open doors to pertinent queries.

What exactly are we talking about?

Meditation is an age-old practice and is found the world over. But Sikhs seem divided about its currency in Sikh praxis. Did Guru Nanak meditate is often a question posed on the Internet; it attracts hordes of intellectual gymnastics, but admits no easy answer. Did the Gurus reject meditation and the yoga-based practices that usually accompany it? Are yoga and meditation joined at the hip in Sikhi, or is that a forced, misplaced union? What exactly is the place of each in Sikhi?

What about *Vichaar* and *Simran*? Similar questions remain about them. We quickly add that without a doubt, the two attributes are essential to Sikhi. What specific roles do they play in a Sikh life? What is often in question is the precise meaning of each. Are *Vichaar* and *Simran* fundamentally the same? If not, how are they different? And if we can't clearly establish the meaning of each, their practice, however construed, would remain open to tangential, varied, even conflicting interpretations.

Whatever form our practice takes, it surely necessitates not only our own human striving, but also, above all, Guru's Grace. As Guru is 'the Light of the mind,' our attempts at 'piercing the veil' and thus 'grasping the hem of His robe' or 'His Lotus Feet' (i.e. obtaining a glimpse of enlightenment), can only bear fruit when Guru's 'Glance of Grace' is mercifully granted unto us.

Whether these attempts are made through

Vichaar, *Simran*, or both, no matter how intensive or persistent our efforts may be, Divine Grace remains the primordial requirement for us mortals. Grace transcends our best efforts and is never a matter of entitlement.

Many religious and secular groups speak of meditation-like practices that are usually associated with Asian societies, largely Hindu, Buddhist and Jain, but also Japanese, Chinese, and perhaps many more. Thanks to Yogi Bhajan and his worldwide mission dating from the 1960s, there is now a significant number of Sikhs, largely of non-Indian descent, that practice yoga and meditation as integral to Sikhi. Sikhs that are rooted in the India-based practice of Sikhi are often conflicted about this, or reject such mixing.

The dictionary definition of meditation takes us to contemplation, musing, thinking, rumination, brooding, reverie, and related activities. It could be a written or spoken discourse. It is indeed a universal praxis no matter where one is from, or what language, culture, or music one values.

Serious aficionados of meditation will take us to Patanjali's work dating from times immemorial. When we colloquially speak of meditation today, our thought may go to the seminal work of Marcus Aurelius, dating from the year 167 or thereabouts, as well as to six meditations of René Descartes, from the mid-17th century. Often, they have a wry humour and make a catchy sound bite. We offer you one example from each. Marcus Aurelius said: "You have power over your mind, not over outside events. Realize this and you will find strength." Descartes opined: "*Cogito, ergo sum.*" Or 'I think, therefore I am.' There are many more by each. In a similar vein, Guru Granth reminds us that he who has disciplined his mind has conquered the world ("*Munn Jeetay Jagjeet.*" Guru Granth, p. 6). We will not delve any deeper here into the old and mystic roots of meditation.

A simple, perhaps simplistic, explanation of meditation is the state of deep peace that occurs when the mind is calm and silent. This implies that meditation should not and would not interfere with the daily labours of life that one is engaged in. Meditation,

then, becomes a practice in which a trained mind induces a particular mode of consciousness. Obvious benefits are that the body's physiologic responses become calmer, not agitated as in a state of stress, and that the work at hand has a smoother ride. It becomes almost like a non-drug induced high, a win-win situation. Modern science clearly shows the beneficial physiological responses of such practices; further elaboration is not necessary here.

And so far, this seems perfectly compatible with the message of Sikhi.

So, the word 'meditation' in its classical setting speaks of musing, contemplation, etc. But meditation has had quite another dimension in the East, where it is not something you do; rather, it is a state of mind. Modern interpretation has taken on this meaning. In fact, it asks that the person drop everything, even one's memory bank, and be in a state where only awareness (consciousness) remains.

This, it seems, means living in the moment, the present, and shedding both past history and future concerns. To Sikhs, this is the ideal rendition of meditation and entirely compatible with living a life in 'Hukam,' as repeatedly emphasized in the Guru Granth.

Theoretically at least, one is not meditating on anybody or anything in particular. However, there is mindfulness to the meditative state in action, and that's facilitated by what Sikhi dubs *Simran*. This has been literally translated as repetition of the Name of God. But God is best labeled as Infinite. If that is what the Creator is, infinite, then no matter how intensively we try, our finite language can't possibly capture the infinite reality. And that's a given. Guru Granth repeatedly tells us so; Jaap Sahib (penned by the Tenth Master Guru Gobind Singh) also repeatedly drives home the same lesson.

Simran, then, becomes not endless repetition, but mindfulness; *Naam dhyana* is an expression that fits the same idea as *Simran*. The root word of *dhyana* is *dhyan*, and that is literally rendered as mindfulness or to pay attention, not to mindlessly repeat something like a mantra, as is often seen in practice.

Vichaar remains true to its literal meaning of critical, analytic reasoning; that liberation lies not in the simple sight of the Guru, but in a critical engagement with the Guru's message ("Dithay mukt na hovayee jichhar sabd na karay vichaar," Guru Granth, p. 594). Also, keep in mind that a single word integrated within the self can transform the inner self ("Ek akhar har man basat Nanak hoat nihal," Guru

Granth, p. 261). *Simran* and *Vichaar* thus seem to be interconnected like conjoined twins driven by a common heart.

Modern meditation-masters usually mandate physical exercises (as props) involving the breath and *chakras* that define energy centers. Meditation happens through these media, but – and this is important – the discipline is not the meditation, argues this rhetorical logic.

The poses, exercises, closing of the eyes and breath control are not ends in themselves, nor is the oft-repeated and, at times, meaningless mantra, but self-hypnotic means to still the mind in an internally induced high. As Matrshall McLuhan famous opined, "the medium then becomes the message."

The mantra could really be any string of words in an endless cycle to focus the mind, and hypnotize the self. It can be useful and there's no harm in the practice, as long as we keep this in mind.

It is important to realize that untold millions practice meditation, swear by it and also by the magic of the mantra. Serious practitioners of the art and science of meditation contend that the mantra is far from meaningless. Devotees of meditation tell us that yes, a meaningless chant will also increase alpha activity and elicit other physiological responses, but these are only the initial positive effects, and meditation has many more. However, an exhaustive exploration of the mechanics and the magic of meditation is not the topic today.

Sikhi comes at this in a radically different manner. In Sikhi, Guru Granth – the Word – is the Eternal Living Guru. The only way to engage with words is to read them and to cogitate on them. Indeed, the method for this engagement is built intrinsically into the very essence of a Shabad, often through the vehicle of the *Rahao* line of a hymn, which pointedly directs us to pause and reflect.

Connecting to the Infinite through the finite human mind and language is an endless task. Reading would lead to understanding, and human effort is transformed by Grace. So says the Guru Granth repeatedly.

So, the pose, the posture and the breath may seem important to some, but not to others. However, *Vichaar* (contemplation and analysis) leads to pivotal processes. The mind can't be isolated from the heart. The company of fellow travelers (*sangat*) on the same path becomes essential. They are like fellow runners on the same track in a marathon – a lifeline. We become the company we keep, says the Guru Granth ("To jaisee sangat milay, so taiso phal khaaye," Guru Granth, p. 1369).

One can cherry-pick the Guru Granth for references to techniques of meditation that have been in fashion over time. And we offer only three examples here from the Guru Granth of the futility of specific meditative techniques: Bhagat Dhanna, who is said to have assiduously meditated on a stone idol to experience God (Guru Granth, p. 487); Jaidev who speaks of breathing techniques – one nostril for inspiration, the other for expiration (p. 1106); and finally, Guru Arjan who drives the final nail into our desperate dependency on such techniques, “*Paath pario er bed bichario, naval bhuangam sadhay... Piyaray in bidh Milan naa jayee mae keeye karam aneka.*” (Guru Granth, p. 641)

Ergo, to us, these examples clearly appear to be descriptive of existing practices in the community of that time, and by no means prescriptive requirements or recommendations.

Clearly, then, Sikhi does not require poses, exercises, and breath control to still the mind. But it must prescribe some way! What is it?

Sikh praxis gives us a new wrinkle on the practice that is not found, or certainly not emphasized, in traditional meditative practices that we have come across. And that is *kirtan*. Sikhi defines *kirtan* as absolutely essential to attaining the meditative state.

With minor exceptions, the entire 1430 pages of Guru Granth and its several thousand hymns are composed in the *Raaga* system of classical Indian musicology. Indian music masters and aficionados of their art have long recognized the hypnotic quality of the cadence, structure, and essence of *ragas* and *taals*. When sung, they become a musical meditation. Singing a hymn that has philosophic meaning and import is exactly the meditative prescription that one needs for transforming the mind. One can easily lose oneself in the rendition of a hymn. Often, in the complex and repetitive singing where the *raga* enhances the impact, the meaning of the words becomes self-evident. It then no longer remains a mindless, repetitive technique.

If there is yoga or technology in Sikh praxis, we would argue that it is kirtan.

Meditation can thus be thought of as both a state of mind, together with the props and practices that help us achieve a meditative state – the end and the methodology rolled into one. The confusion around meditation stems from the fact that the two terms – the goal and the technique – are often conflated and used interchangeably.

If one were to tell an Eastern spiritual master that one was trying to meditate, he or she is likely to remind us that we have it all wrong. There is nothing to do. Yet, masters prescribe props and exercises primarily for two reasons: one is that such technology comes in handy to help rein in the wandering mind; secondly, they want to reveal the folly of trying to “exert effort” in any manner, in order to reach a meditative state.

In Sikhi, *kirtan* is the pre-eminent mode (or prop) to achieve a meditative state. Guru Granth (p. 1075) tells us, “*Kaljug meh kirtan pardhana, gurmukh japiye laayeh dhyana.*” Music is the additional dimension that Sikhi brings to meditative practice. Without meditation, music can be merely noise; without music, meditation can become dry, arid, boring and meaningless. Apparently, the human mind is designed to resonate to *Naad*, or rhythm of the Shabad Guru, and different sounds and patterns elicit different responses.

Observation – listening or watching – is the chief ingredient of any meditative practice. Actually, any activity, or even none, can become meditation. The idea is to be watchful and alert by paying attention, because that is where energy will follow. We experience this in everyday life: our energy follows where our attention is. Guru Nanak refers to this as “*Pancha ka gur ek dhyan,*” (Guru Granth, p. 3).

This is primarily meant to be an individual practice – part of personal hygiene, if you will. But unlike other Indian traditions, Sikh teachings regard this as a necessary condition, but not sufficient in itself. A one-sided focus on meditation – as the end in itself – can give rise to withdrawal from life and narcissistic tendencies. The real aim is to become fully engaged in the battle of life.

Meditation, *Simran* and *Vichaar* are three intimately connected strands in the enchanting tapestry of a Sikh life. One could write a separate essay, if not a book on each. But that is not the goal and it would diminish a major purpose – exploring interactions between the three.

We started this exercise to parse, in a Sikh context, the differences between Vichaar, Simran and Meditation. In fact, we seem to have seamlessly merged the three – as they should be. The purpose remains to foster a conversation on these related practices.

Courtesy : SIKHI: The Journey & The Destination





17 ਜੁਲਾਈ, 1919

ਇਕ ਸਿੱਖ ਫੈਲੋ!

ਸੁਦਾਰ ਪਰਦੁਮਨ ਸਿੰਘ ਜੀ ਵਾਸੀ ਮਹਿਮਾਂ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ ਨੂੰ ਯੁਨਾਈਟਡ ਸਟੇਟਸ ਦੀ ਕਾਨਸਸ ਯੂਨੀਵਰਸਿਟੀ ਵਲੋਂ ਪੀ.ਐਚ.ਡੀ. ਕਾਲਜ ਵਿਚੋਂ ਅਵਲ ਰੈਹਣ ਕਰਕੇ ਵਜੀਫਾ ਮਿਲਿਆ ਸੀ ਤੇ ਆਪ ਭਾਵੇਂ ਬਿਓਪਾਰ ਦੇ ਖਿਆਲ ਨਾਲ ਅਮਰੀਕਾ ਗਏ ਸਨ ਪਰ ਆਪਣੇ ਉਥੇ ਜਾਕੇ ਬੀ.ਏ. ਭੀ ਪਾਸ ਕੀਤਾ ਹੈ।

ਹਣ ਸਾਨੂੰ ਏਹ ਦਸਦਿਆਂ ਖੁਸ਼ੀ ਤੇ ਮਾਣ ਹੈ ਕਿ ਕਾਨਸਸ ਯੂਨੀਵਰਸਿਟੀ ਨੇ ਆਪਣੂੰ ਯੁਨੀਵਰਸਿਟੀ ਦਾ “ਫੈਲੋ” ਭੀ ਚੁਣਿਆ ਹੈ, ਏਹ ਇਕ ਐਸਾ ਫਰਖ ਹੈ— ਜੋ ਸਾਡਾ ਖਿਆਲ ਹੈ— ਕਿ ਅਜ ਤਕ ਕਿਸੇ ਹਿੰਦੀ ਵੀਰ ਨੂੰ ਪ੍ਰਾਪਤ ਨਹੀਂ ਹੋਇਆ।

ਇਕ ਪੈਸੇ ਤੋਂ ਇਕ ਕੌੜ

ਬੰਬਈ ਵਿਚ ਇਕ ਮੁਸਲਮਾਨ ਅਜ ਕੱਲ ਕੌੜਪਤੀ ਹੈ, ਕਿਹਾ ਜਾਂਦਾ ਹੈ ਕਿ ਇਸਨੇ ਆਪਣਾ ਵਪਾਰ ਕੇਵਲ ਇਕ ਪੈਸੇ ਨਾਲ ਸ਼ੁਰੂ ਕੀਤਾ ਸੀ, ਇਕ ਪੈਸੇ ਦੇ ਕਾਰਜ ਲੈਕੇ ਕੰਡਿਆਂ ਨਾਲ ਭੰਬੀਰੀਆਂ ਬਣਕੇ ਵੇਚਣ ਲੱਗਾ, ਕੁਝ ਸਰਮਾਇਆ ਹੋ ਜਾਣ ਤੇ ਵਪਾਰ ਵਿਚ ਲਗ ਪਿਆ। ਇਸਦਾ ਕਥਨ ਹੈ ਕਿ ਨੇਕ ਨੀਯਤ, ਮੇਹਨਤੀ ਤੇ ਕਿਸੇ ਕ੍ਰਿਤ ਦੇ ਕਰਨ ਤੋਂ ਸ਼ਰਮ ਨਾ ਕਰਨ ਵਾਲਾ ਹਰ ਮਨੁੱਖ ਇਸੇ ਤਰ੍ਹਾਂ ਕਾਮਯਾਬ ਹੋ ਸਕਦਾ ਹੈ।

ਨੀਤੀ ਸ਼ੱਤਕ

ਇਕ ਕੁਮਾਰੀ ਸਹੇਲੀਆਂ ਨਾਲ ਨਦੀ ਦੇ ਕੰਢੇ ਫਿਰਦੀ ਦੀ ਨਜ਼ਰ ਪਾਣੀ ਵਿਚ ਖੜੇ ਇਕ ਭਜਨੀਕ ਤੇ ਪਈ, ਇਹ ਨਦੀ ਦੇ ਕੰਢੇ ਤੇ ਕਪੜੇ ਉਠਾਏ ਤੇ ਲਕ ਦਾ ਰੁੜ ਜਾਣ ਦੇ ਕਾਰਨ ਅਤਿ ਦੁਖੀ ਤੇ ਸ਼ਰਮਸਾਰ ਹੋ ਰਿਹਾ ਸੀ, ਤਪਸਵੀ ਨੇ ਬਾਹਰ ਨਿਕਲਨ ਵਾਸਤੇ ਕਪੀਨ ਮਾਤਰ ਕਪੜੇ ਦੀ ਮੰਗ ਕੀਤੀ। ਕੁਮਾਰੀ ਨੇ ਬੜੀ ਉਦਾਰਤਾ ਨਾਲ ਆਪਣੇ ਉਪਰ ਦਾ ਕਪੜਾ ਉਤਾਰ ਦੋ ਟੁਕੜੇ ਕਰ ਇਕ ਹਿੱਸਾ ਤਪਸਵੀ ਵਲ ਨਦੀ ਵਿਚ ਸੁਟ ਦਿਤਾ ਜਿਸਨੂੰ ਉਹ ਲਕ ਨਾਲ ਲਪੇਟ ਬਾਹਰ ਨਿਕਲ ਆਸ਼ੀਰਬਾਦ ਦੇਂਦਾ ਆਪਣੀ ਕੁਟੀਆ ਵਲ ਚਲਾ ਗਿਆ।

ਜਿਕੁਣ ਧਰਤੀ ਵਿਚ ਦਬਿਆਂ ਬੀਜ ਪੋਣ, ਪਾਣੀ ਮੌਸਮ ਦੀ ਅਨੁਕੂਲਤਾ ਤੇ ਸਮਾਂ ਪਾਕੇ ਫਲ ਲੈ ਆਉਂਦਾ ਹੈ, ਇਕੁਣ ਹੀ ਮਨੁੱਖ ਦੇ ਕੀਤੇ ਕਰਮ ਸਮਾਂ ਪਾਕੇ ਫਲੀਭੂਤ ਹੋ ਜਾਂਦੇ ਹਨ।

ਕੈਰਵਾਂ ਦਾ ਦਰਬਾਰ ਲੱਗਾ ਹੈ, ਕੁਮਾਰੀ ਕਿਸ਼ਨਾ ਪੰਚਾਲੀ ਹੋਣ ਦੇ ਕਾਰਨ ਕੇਵਲ ਇਕ ਧੋਤੀ ਵਿਚ ਲਿਪਟੀ ਨਿਮੋਝਣ ਖੜੀ ਹੈ, ਉਹ ਦਰਬਾਰ ਵਿਚ ਬੈਠੇ ਗੁਰੂ ਦਰੋਨਾਚਾਰਯ, ਭੀਸਮ ਪਿਤਾਮਾ ਜਹੇ ਬਜ਼ੁਰਗ ਦੀ ਚੁਪ ਵੇਖ ਉਦਾਸ ਹੈ, ਇਕ ਨਹੀਂ ਦੋ ਨਹੀਂ ਪੰਜ ਤੇ ਭੀਸੈਨ ਜੈਸੇ ਬਲੀ, ਅਰਜਨ ਜਹੇ ਧੁਜ਼ਧਾਰੀ ਪੰਜ ਪਤੀਆਂ ਨੂੰ ਪੱਥਰ ਦੀ ਮੂਰਤ ਬਣੀ ਬੈਠਾ ਤਕ ਬੇਕਰਾਰ ਹੈ। ਹਜ਼ਾਰਾਂ ਦੀ ਗਿਣਤੀ ਵਿਚ ਬੈਠੇ ਦਾਨੇ ਪਤਵੰਤੇ ਅਮੀਰਾਂ ਵਜੀਰਾਂ ਦੇ ਇਸ ਕੁਕਰਮ ਦੇ ਵਿਰੁਧ ਬੁਲ ਤਕ ਫੁਰਕਦੇ ਨਾ ਵੇਖ ਉਦਾਸੀਨ ਹੈ, ਦੁਸ਼ਸ਼ਾਨ ਪੂਰੇ ਬਲ ਨਾਲ ਉਸਦੇ ਕਪੜੇ ਨੂੰ ਉਤਾਰ ਭਰੇ ਦਰਬਾਰ ਨੰਗਾ ਕਰਨ ਲਈ ਜ਼ੋਰ ਲਗਾਣ ਲਗਾ ਹੈ। ਇਸ ਬਿਪਤ ਵਿਚ, ਇਸ ਮੁਸ਼ਕਲ ਵਿਚ, ਇਸ ਸੰਕਟ ਵਿਚ, ਪੰਚਾਲੀ ਦਾ ਉਹ ਕੁਪੀਨ ਮਾਤਰ ਦਿਤਾ ਕਪੜਾ ਫਲੀਭੂਤ ਹੋਇਆ। ਦ੍ਰੋਪਤੀ ਦਾ ਪੜਦਾ ਜਿਉਂ ਦਾ ਤਿਉਂ ਬਣਯਾ ਰਿਹਾ। ਕਿਸੇ ਵਾਹਿਗੁਰੂ ਦੇ ਪਾਜਾਰ ਦਾ ਪਰਦਾ ਢਕਣ ਪਿਛੇ ਦ੍ਰੋਪਤੀ ਦਾ ਪਰਦਾ ਕਜਿਆ ਨਿਭ ਗਿਆ। ਭਰਥਰੀ ਹਰੀ-ਅਜਿਹੇ ਪ੍ਰਥਾਏ ਹੀ ਕੈਂਹਦੇ ਹਨ ਕਿ:- ਬਨਾਂ ਵਿਚ, ਰਣਾਂ ਵਿਚ, ਵੈਰੀ ਦੇ ਦਲਾਂ ਵਿਚ, ਅਗ ਵਿਚ, ਜਲਾਂ ਵਿਚ, ਵਿਚ ਮਹਾਂ ਸਮੁੰਦਰੀ, ਨੀਂਦ ਵਿਚ, ਸੁਤਿਆਂ ਤੇ ਹੋਇਆ ਅਚੇਤਭਾਈ, ਸੰਕਟ ਜੋ ਪੈਨ ਪਰਬਤ, ਸਿਖਰਾਂ ਤੇ ਕੰਦਰੀ, ਜਦੋਂ ਚਿਤ ਸ੍ਰਾਸਥ ਨਹੀਂ, ਸਾਵਧਾਨ ਰਹੇ ਨਾਹੀ, ਬਿਖੜੀ ਅਵਸਥਾ ਆਵੇ ਰੋਗੀ ਦੇ ਹੀ ਸੁੰਦਰੀ, ਪੂਰਬ ਜਨਮ ਵਿਚ ਕੀਤੇ ਜੇਹੜੇ ਪੁਨ ਜੀਵ ਉਹੋ ਕਰਨ ਰੱਖਿਆ ਹੋਰ ਰੱਖਯਾ ਪੁੰਧਰੀ।

ਰੱਬਾ! ਤੂੰ ਦੇ ਵਰਖਾ

ਜੰਗਲਾਂ ਦੇ ਸਾਰੰਗ ਪ੍ਰਥੀਹੇ ਅਜ ਵੈਖਣੇ ਜੋ, ਵੇਖੋ ਆਕੇ ਸ਼ੇਹਰਾਂ ਵਿਚ ਨਰ ਅਤੇ ਨਾਰੀਆਂ। ਬੂਦ ਬੂਦ ਲਈ ਅਜ ਬੰਦੇ ਦੀ ਬਥੀਹੇ ਵਾਂਝ, ਤੂੰਹੀਂ ਤੂੰਹੀਂ ਉਚੀਆਂ ਅਵਾਜ਼ਾਂ ਹੀ ਪੁਕਾਰੀਆਂ। ਸਿਪੀ ਵਿਚ ਬੂਦ ਕਦੇ ਮੇਤੀ ਬਣੇ ਭਾਗਾਂ ਨਾਲ, ਜੀਵ ਜੰਤ ਮੁਖ ਖੋਲ ਤੱਕਦੇ ਲਾ ਤਾਰੀਆਂ। ਖਾਣ ਪੀਣ ਵਾਲੀ ਚੀਜ਼ ਅਗੇ ਬਹੁਤ ਮਹਿੰਗੀ ਹੋਈ, ਰੱਬਾ! ਤੂੰ ਨਾ ਮਹਿੰਗਾ ਕਰ ਮੀਂਹ! ਬਲਿਹਾਰੀਆਂ॥1॥

ਔਕੜਾਂ ਮਨੁੱਖਾਂ ਦੀਆਂ ਹੱਦ ਤੋਂ ਜਿਆਦਾ ਹੋਈਆਂ, ਤ੍ਰਾਹ ਤ੍ਰਾਹ ਸੂਕ ਰਾਉਂਹਾਂ ਕਰਨ ਵਿਚਾਰੀਆਂ, ਪੰਛੀ ਅਸਮਾਨਾਂ ਉਤੋਂ ਪਾਣੀ ਲਈ ਹੇਠ ਆਉਨ, ਹੇਠਾਂ ਸਭ ਜ਼ਿਮੀ ਦੀਆਂ ਸੁਕੀਆਂ ਕਿਆਰੀਆਂ। ਮਾਲਾ ਵੀ ਨਾ ਫੇਰੀ ਜਾਵੇ ਤਪਸੀਆਂ ਫਕੀਰਾਂ ਪਾਸੋਂ, ਖਾੜ ਖਾੜ ਵੱਜਣ ਅਮੀਰਾਂ ਦੀਆਂ ਬਾਰੀਆਂ। ਖਾਣ ਪੀਣ ਵਾਲੀ ਚੀਜ਼ ਅਗੇ ਬਹੁਤ ਮਹਿੰਗੀ ਹੋਈ, ਰੱਬਾ! ਤੂੰ ਨਾ ਮਹਿੰਗਾ ਕਰ ਮੀਂਹ ਬਲਿਹਾਰੀਆਂ॥2॥

ਕਵੀਆਂ ਦੇ ਦਿਲ ਫੁਲ ਕੌਲ ਮੁਰਸ਼ਾਏ ਗਏ, ਸੁਕੀਆਂ ਤਮਾਮ ਅਜ ਮਸ਼ਕਾਂ ਤੇ ਝਾੰਗੀਆਂ। ਤੱਥੀ ਹੋਈ ਝੋਪੜੀ ਦੇ ਵਿਚ ਜਾ ਗਰੀਬ ਵੇਖੋ, ਕਰਕੇ ਮਜ਼ੁਰੀ ਸਾਰ ਸੁਕੀਆਂ ਨੀ ਨਾਜੀਆਂ। ਸੁਣੀ ਤੂੰ ਪੁਕਾਰ ਰੱਬਾ! ਕਿਸੇ ਜੀਵ ਜੰਗ ਸੰਦੀ, ਮੀਹਾਂ ਵਾਲੇ ਮੇਘ ਖੋਲ ਕਾਂਗਾ ਚਾੜ ਭਾਰੀਆਂ। ਖਾਣ ਪੀਣ ਵਾਲੀ ਚੀਜ਼ ਅਗੇ ਬਹੁਤ ਮਹਿੰਗੀ ਹੋਈ, ਰੱਬਾ! ਤੂੰ ਨਾਂ ਮਹਿੰਗਾ ਕਰ ਮੀਂਹ ਬਲਿਹਾਰੀਆਂ॥3॥

(ਮੰਤੋਖ ਸਿੰਘ)

ਸ੍ਰੀ ਵਾਹਿਗੁਰੂ ਜੀ ਕੀ ਫਤਹਿ॥



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼

{ਗੁਰੂ ਗ੍ਰੰਥ ਸਾਹਿਬ ਅੰਗ-ਪਈੰਨ੍ਹ, ਸੰਬਿੰਜਾ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-੩੪੯੮}

ਮੂਲ

ਵਡਹੰਸੁ ਮਹਲਾ ੪, ਚਉਪਦਾ ੧-੧੩

ਅਰਥ

ਸੇਜਏਕ ਏਕੋ ਪ੍ਰਭੁ ਠਾਕੁਰੁ ॥ ਗੁਰਮੁਖਿ
ਹਰਿ ਰਾਵੇ ਸੁਖ ਸਾਗਰੁ ॥ ੧ ॥

ਸੁਖਾਂ ਦੇ ਸਾਗਰ ਹਰੀ ਦਾ ‘ਗੁਰਮੁਖ’ ਆਨੰਦ ਮਾਣਦਾ ਹੈ, (ਕਿਉਂਕਿ ਉਸ ਦੀ ਅੰਤਹਕਰਣ ਰੂਪੀ) ਸੇਜ ਏਕ (ਅਰਥਾਤ ਏਕਾਗਰ ਹੋ ਗਈ ਹੁੰਦੀ ਹੈ ਤੇ ਉਸ ਉੱਤੇ) ਇਕੋ ਮਾਲਕ ਪ੍ਰਭੁ (ਆ ਬਿਰਾਜਦਾ ਹੈ) ॥ ੧ ॥

ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥
ਗੁਰੂ ਪੂਰਾ ਮੇਲਾਵੈ ਮੇਰਾ ਪ੍ਰੀਤਮੁ
ਹਉ ਵਾਰਿ ਵਾਰਿ ਆਪਣੇ ਗੁਰੂ
ਕਉ ਜਾਸਾ ॥ ੧ ॥ ਰਹਾਉ ॥

ਮੇਰੇ ਪ੍ਰੇਮ (ਭਰੇ) ਮਨ ਵਿਚ ਪ੍ਰਭ ਮਿਲਣ ਦੀ ਆਸਾ (ਲਗ ਰਹੀ ਹੈ, ਕਿਵੇਂ?) ਪੂਰਾ ਗੁਰੂ ਮੇਰਾ ਪ੍ਰੀਤਮ (ਮੈਨੂੰ) ਮਿਲਾ ਦੇਵੇ, ਮੈਂ ਆਪਣੇ ਗੁਰੂ ਤੋਂ ਸਦਕੇ ਸਦਕੇ ਹੋ ਜਾਵਾਂ ॥ ੧ ॥ ਰਹਾਉ ॥

ਮੈ ਅਵਗਣ ਭਰਪੂਰਿ ਸਰੀਰੇ ॥
ਹਉ ਕਿਉ ਕਰਿ ਮਿਲਾ ਅਪਣੇ
ਪ੍ਰੀਤਮ ਪੂਰੇ ॥ ੨ ॥

(ਪਰ ਮੈਂ ਕਰਾਂ ਕੀਹ ?) ਮੇਰੇ ਸਰੀਰ ਵਿਚ ਔਗੁਣ ਭਰੇ ਹੋਏ ਹਨ, (ਸੋ) ਮੈਂ ਆਪਣੇ (ਗੁਣਾਂ ਵਿਚ) ਪੂਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ ॥ ੨ ॥

ਜਿਨਿ ਗੁਣਵੰਤੀ ਮੇਰਾ ਪ੍ਰੀਤਮੁ
ਪਾਇਆ ॥ ਸੇ ਮੈ ਗੁਣ ਨਹੀਂ ਹਉ
ਕਿਉ ਮਿਲਾ ਮੇਰੀ ਮਾਇਆ ॥ ੩ ॥

ਜਿਨ੍ਹਾਂ ਗੁਣਾਂ ਵਾਲੀਆਂ ਨੇ ਮੇਰਾ ਪਿਆਰਾ ਪਾ ਲਿਆ ਹੈ, ਓਹ ਗੁਣ ਮੇਰੇ ਵਿਚ ਨਹੀਂ ਹਨ, ਹੇ ਮੇਰੀ ਮਾਂ ! ਮੈਂ (ਪ੍ਰੀਤਮ ਨੂੰ) ਕਿਸ ਤਰ੍ਹਾਂ ਮਿਲਾਂ ? ॥ ੩ ॥

ਹਉ ਕਰਿ ਕਰਿ ਥਾਕਾ ਉਪਾਵ
ਬਹੁਤੇਰੇ ॥ ਨਾਨਕ ਗਰੀਬ ਰਾਖਹੁ
ਹਰਿ ਮੇਰੇ ॥ ੪ ॥ ੧ ॥

ਮੈਂ ਬਥੇਰੇ ਉਪਾਉ ਕਰ ਕਰਕੇ ਥੱਕ ਗਿਆ ਹਾਂ, ਹੇ ਮੇਰੇ ਹਰੀ ! ਨਾਨਕ ਗਰੀਬ ਨੂੰ (ਆਪ) ਬਚਾ ਲਓ ॥ ੪ ॥ ੧ ॥

ਦੁਨੀਆ ਦਾ ਸਭ ਤੋਂ ਲੰਮਾ ਬਸ ਰੂਟ



ਦੁਨੀਆ ਦਾ ਸਭ ਤੋਂ ਲੰਕਾ ਬਸ ਰੂਟ
ਭਾਰਤ ਦੇ ਕਲਕੱਤਾ ਤੋਂ ਇਗਲੈਂਡ ਦੇ
ਸ਼ਹਿਰ ਲੰਦਨ ਤਕ ਸੀ। ਜਿਸ ਉਪਰ
ਅਪੈਲ 1957 ਨੂੰ ਬਸ ਸਫਰ ਦੀ
ਸ਼ੁਰੂਆਤ ਸ਼ੁਰੂ ਕੀਤੀ ਗਈ। 7900
ਕਿਲੋਮੀਟਰ ਲੰਬੇ ਇਸ ਰੂਟ ਨੂੰ ਬਸ
ਰਾਹੀਂ ਪੂਰਾ ਕਰਨ 'ਚ ਕਾਫ਼ੀ ਸਮਾਂ
ਲਗਦਾ ਸੀ। ਐਲਬਰਟ ਟਰੈਵਲ ਨਾਂ
ਦੀ ਬਸ ਰਾਹੀਂ ਕੋਲਕਾਤਾ ਤੋਂ ਸ਼ੁਰੂ

ਹੁੰਦਾ ਇਹ ਸਫਰ ਪੰਜਾਬ 'ਚ ਅੰਮ੍ਰਿਤਸਰ ਤੋਂ ਅੱਗੇ ਵਾਹਗਾ ਸਰਹੱਦ
ਰਾਹੀਂ ਪਾਕਿਸਤਾਨ ਦੇ ਸਹਿਰ ਲਾਹੌਰ ਕਰਾਚੀ ਤੋਂ ਹੋ ਕੇ ਕਾਬੂਲ-ਕੰਧਾਰ
(ਅਫਗਾਨਿਸਤਾਨ), ਤਹਿਰਾਨ (ਈਰਾਨ), ਇੰਸਤਾਬੂਲ (ਤੁਰਕੀ) ਤੋਂ
ਹੁੰਦਾ ਅੱਗੇ ਬੁਲਗਾਰੀਆ, ਜਰਮਨੀ, ਆਸਟਰੀਆ, ਫਰਾਂਸ ਰਹੀਂ
ਅਖੀਰ ਲੰਦਨ ਤੇ ਖਤਮ ਹੁੰਦਾ। 1957 ਤੋਂ ਸ਼ੁਰੂ ਹੋਈ ਬਸ ਸੇਵਾ
ਇਸ ਰੂਟ ਤੇ ਸੰਨ 1973 ਤਕ ਚੱਲਦੀ ਹੀਂ। ਸ਼ੁਰੂ ਹੋਣ ਵੇਲੇ ਇਸਦਾ
ਕਿਰਾਇਆ 85 ਪੈਂਡ ਸੀ ਜੋ 1973 'ਚ ਬੰਦ ਹੋਣ ਵੇਲੇ ਵਧ ਕੇ 145
ਪੈਂਡ ਹੋ ਗਿਆ। ਇਸ ਬਸ 'ਚ ਰੇਕੀਓ, ਪੱਖਾ, ਕਿਤਾਬ-ਘਰ ਤੋਂ ਲੈ
ਕੇ ਸੌਣ ਦੀ ਵਿਵਸਥਾ ਆਦਿ ਸਭ ਪ੍ਰਬੰਧ ਮੌਜੂਦ ਸਨ। 1974 ਵਿਚ
ਇਸ ਬਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ।

'KHALSA SAMACHAR' New Delhi. Office of Posting NDGPO-110001 (Thursday-Friday) R.No.50825/1990 DL(ND)-11/6035/2018-19-20
 Published & printed by Dr.Mohinder Singh on behalf of Bhai Vir Singh Sahitya Sadan, Published from Bhai Vir Singh Marg, Gole Market, New Delhi-110001 and printed at Print Media, 1331 Chowk Sangatrashan, Paharganj, New Delhi.
 Editor Dr.Mohinder Singh. Phone 011-23363510, Email:info@bvsss.org www.bvsss.org
 ਭਾਈ ਵਿਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਪ੍ਰਕਾਸ਼ਕ ਤੇ ਛਪਕ ਡਾ.ਮਹਿੰਦਰ ਸਿੰਘ ਨੇ ਪਿਟ ਮੀਡੀਆ, 1331 ਚੌਕ ਸੰਗਤਰਾਸ਼ਾ, ਪਹਾੜ ਗੀਜ਼, ਨਵੀਂ ਦਿੱਲੀ-55 ਤੋਂ ਛੱਪਵਾਇਆ।
 ਸੰਪਾਦਕ: ਡਾ. ਮਹਿੰਦਰ ਸਿੰਘ [ਲੇਖਕਾਂ ਦੇ ਨਿਜੀ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ]

ਪ੍ਰੇਸ਼ਨਾ ਸਤਿਆਪਾਲ ਗੌਤਮ ਦੀ ਪੁਸਤਕ 'ਕਸਟ ਕਸ਼ਟੀ ਜੋ ਟਿਕੇ' 'ਤੇ ਚਰਚਾ

ਨਵੀਂ ਦਿੱਲੀ, 18 ਜੁਲਾਈ 2020 : ਨੈਸ਼ਨਲ ਇੰਸਟੀਟ੍ਯੂਟ ਆਫ਼ ਪੰਜਾਬ ਸਟੋਡੀਜ਼, ਭਾਈ ਵਿਰ ਸਿੰਘ ਸਾਹਿਤ ਸਦਨ ਵੱਲੋਂ ਪੁਸਤਕ ਚਰਚਾ ਦੇ ਪ੍ਰੋਗਰਾਮ 'ਗੋਸਟਿ' ਦੇ ਤਹਿਤ ਇਸ ਵਾਰ ਪ੍ਰੇਸ਼ਨਾ ਸਤਿਆਪਾਲ ਗੌਤਮ ਦੀ ਪੁਸਤਕ ਕਸਟ ਕਸ਼ਟੀ ਜੋ ਟਿਕੇ ਦੇ ਉਪਰ ਚਰਚਾ ਦਾ ਆਨਲਾਈਨ ਆਯੋਜਨ ਕੀਤਾ ਗਿਆ। ਇਸ ਚਰਚਾ 'ਚ ਪ੍ਰੁੱਖ ਵਰਤਿਆਂ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਸਤੀਜ਼ ਕੁਮਾਰ ਵਰਮਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਸੁਧੀਰ ਬਵੇਜਾ ਨੇ ਆਪਣੇ ਵਿਚਾਰ ਰੱਖੇ। ਡਾ. ਮੁਨੀਸ ਕੁਮਾਰ ਨੇ ਇਸ ਦਾ ਸੰਚਾਲਨ ਕੀਤਾ ਅਤੇ ਪ੍ਰੇਸ਼ਨਾ ਭਗਵਾਨ ਜੋਸ਼ ਇਸ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਅਰੰਭ 'ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਓ-ਆਇਆਂ ਕਹਿੰਦਿਆਂ, ਸਾਬਕਾ ਪ੍ਰਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਚਲ ਰਹੇ ਸਦਨ ਦੇ ਸਾਹਿਤਕ ਉਦੇਸ਼ਾਂ ਨੂੰ ਸਭ ਨਾਲ ਸਾਂਝਿਆ ਕੀਤਾ। ਉਪਰੰਤ ਪ੍ਰੋਗਰਾਮ ਦੇ ਸੰਚਾਲਕ ਡਾ. ਮੁਨੀਸ ਕੁਮਾਰ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਪੁਸਤਕ ਦੇ ਸੱਤ ਪਾਠ ਹਨ ਜੋ ਕਿ ਸੰਕਲਪਗਤ

ਪੱਧਰ ਤੇ ਇਕ-ਦੂਜੇ ਨਾਲ ਅੰਤਰ-ਸੰਬੰਧਿਤ ਹਨ। ਉਨ੍ਹਾਂ ਅਨੁਸਾਰ ਇਸ ਪੁਸਤਕ 'ਚ ਪੰਜਾਬੀ ਰਹਿਤਲ ਤੋਂ ਲੈ ਕੇ ਕੌਮੀ-ਕੌਮਾਂਤਰੀ ਪੱਧਰ ਤਕ ਮਨੁੱਖੀ ਹੋਂਦ ਦੇ ਪ੍ਰੁੱਖ ਅਤੇ ਗੋਣ ਮਸਲਿਆਂ ਨੂੰ ਸੰਵਾਦ ਦੇ ਰਾਹੀਂ ਨਜ਼ਿਠਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਪਰੰਤ ਡਾ. ਸਤੀਜ਼ ਕੁਮਾਰ ਵਰਮਾ ਨੇ ਬੋਲਦਿਆਂ ਪੰਜਾਬੀ 'ਚ ਲਿਖੀ ਇਸ ਕਿਤਾਬ ਨੂੰ ਸਾਹਿਤ ਦੀ ਪੁਸਤਕ ਵੀ ਕਿਹਾ ਤੇ ਫਿਲਾਸਫੀ ਦੀ ਵੀ। ਉਨ੍ਹਾਂ ਅਨੁਸਾਰ ਇਸ ਵਿਚ ਲੋਕ ਮੁਹਾਵਰਾ, ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ, ਫਲਸਫ਼ਾ ਆਦਿ ਆਏ ਸਭ ਵਰਤਾਰੇ ਘੁਲੇਮਿਲੇ ਹਨ ਤੇ ਇਸ ਭਰਮ ਨੂੰ ਤੋੜਦੇ ਹਨ ਕਿ ਫਿਲਾਸਫੀ ਕੋਈ ਅਮੂਰਤ ਚੀਜ਼ ਹੈ ਸਗੋਂ ਅਮੂਰਤ ਨੂੰ ਸਮੂਰਤ ਕਰਨ ਦਾ ਉਪਰਾਲਾ ਹੈ ਇਹ ਪੁਸਤਕ। ਉਹਨਾਂ ਇਸਨੂੰ ਪੰਜਾਬੀ 'ਚ ਪਹਿਲੀ ਫਿਲਾਸਫੀ ਦੀ ਕਿਤਾਬ ਕਿਹਾ ਜਿਸ ਵਿਚ ਲੇਖਕ ਦੀ ਇਹ ਟਿੱਪਣੀ ਬਹੁਤ ਸਾਰਥਕ ਹੈ ਕਿ ਰਾਜਨੀਤੀ, ਫਿਲਾਸਫੀ, ਇਤਿਹਾਸ ਆਦਿ ਸਾਰੇ ਢਾਂਚੇ ਮਾਤ-ਭਾਸ਼ਾ ਤੋਂ ਬਿਨਾ ਅਧੂਰੇ ਸਾਬਤ ਹੁੰਦੇ ਹਨ। ਇਸ ਤੋਂ ਬਾਅਦ ਡਾ. ਸੁਧੀਰ ਬਵੇਜਾ ਨੇ ਪ੍ਰੇਸ਼ਨਾ ਸਤਿਆਪਾਲ ਗੌਤਮ ਨਾਲ ਬਤੌਰ ਵਿਦਿਆਰਥੀ ਆਪਣੀਆਂ ਨਿਜੀ ਸਾਂਝਾਂ ਦਾ ਜ਼ਿਕਰ ਕਰਦਿਆਂ ਪੁਸਤਕ ਦੇ ਪਾਠਾਂ ਦਾ ਵਿਸ਼ਲੇਸ਼ਣ ਕੀਤਾ। ਲੇਖਕ ਵੱਲੋਂ ਆਪਣੀ ਬੇਬਾਕ ਰਾਇ ਨੂੰ ਵਿਸਵਾਸ ਸਹਿਤ ਪ੍ਰਗਟਾਉਣਾ ਇਸ ਪੁਸਤਕ ਦਾ ਉਘੜਵਾਂ ਲਛਣ ਹੈ। ਅਖੀਰ ਤੇ ਪ੍ਰੇਸ਼ਨਾ ਭਗਵਾਨ ਜੋਸ਼ ਨੇ ਪੁਸਤਕ ਅਤੇ ਤਿੰਨੋਂ ਵਰਤਿਆਂ ਦੀਆਂ ਪੁਸਤਕ ਬਾਬਤ ਕਹੀਆਂ ਗੱਲਾਂ ਤੇ ਟਿੱਪਣੀ ਕਰਦਿਆਂ ਇਸ ਮਿਆਰੀ ਗੋਸ਼ਟੀ ਨੂੰ ਪੰਜਾਬੀ ਸਾਹਿਤ ਅਤੇ ਫਿਲਾਸਫੀ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਅਤੇ ਲਾਹੌਰੰਦੀ ਦੱਸਿਆ। ਉਨ੍ਹਾਂ ਅਨੁਸਾਰ ਪ੍ਰੇਸ਼ਨਾ ਗੌਤਮ ਦੇ ਤਿੰਨੋਂ ਸਰੋਕਾਰਾਂ—ਸਮਾਜ ਵਿਰਿਆਨ, ਸਾਹਿਤ ਅਤੇ ਫਲਸਫ਼ਾ—ਉਪਰ ਇਹਨਾਂ ਤਿੰਨਾਂ ਵਿਦਵਾਨਾਂ ਨੇ ਬਹੁਤ ਸੰਦਰ ਖੁਲਾਸਾ ਕਰਦਿਆਂ ਪੁਸਤਕ ਨਾਲ ਪੂਰਾ ਇਨਸਾਫ਼ ਕੀਤਾ ਹੈ। ਅਖੀਰ 'ਚ ਪ੍ਰੇਸ਼ਨਾ ਰਵੇਲ ਸਿੰਘ ਨੇ ਕਿਸੇ ਵੀ ਰਚਨਾ 'ਚ ਉਸ ਦੇ ਲੁਕਵੇਂ ਪਾਠ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਆਨਲਾਈਨ ਚਰਚਾ 'ਚ ਸ਼ਾਮਿਲ ਵਰਤਿਆਂ ਅਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ◆◆

